

# ਮਹਿਕਾਂ ਦੀ ਧਰਤੀ

(ਮੰਲਿਕ ਕਾਵਿ ਪੁਸਤਕ)

23  
10-5-89

ਲੇਖਕ :—

ਜਸਵੰਤ ਸਿੰਘ 'ਰਾਹੀ'



ਪ੍ਰਕਾਸ਼ਕ :—

ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ

ਮੁਲ : ਤਿੰਨ ਰੁਪਏ

# ਮਹਿਕਾਂ ਦੀ ਧਰਤੀ

(ਮੰਲਿਕ ਕਾਵਿ ਪੁਸਤਕ)

B  
A. B. S. Sadan (Regd)  
J A M M U.  
President

ਲੇਖਕ :—

ਜਸਵੰਤ ਸਿੰਘ 'ਰਾਹੀ'



ਪ੍ਰਕਾਸ਼ਕ :—

ਲੈਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ

ਮੁਲ : ਤਿੰਨ ਰੁਪਏ

# ਛਿਤ੍ਰ ਦਿਨਾਂ

(ਲਾਲ ਕੌਰ ਚੌਹਾ)

ਛਿਤ੍ਰ ਦਿਨਾਂ ਲੇਖਕ

ਪਹਿਲੀ ਵਾਰ

ਮਾਰਚ 1969

ਪ੍ਰਕਾਸ਼ਕ :—

ਕੁਲਵੰਡ ਸਿੰਘ ਸੂਰੀ

ਲੋਕ ਸਾਹਿਤ ਪ੍ਰਕਾਸ਼ਨ

ਅੰਮ੍ਰਿਤਸਰ

ਪ੍ਰਭਜੋਤ ਪ੍ਰਿੰਟਿੰਗ ਪ੍ਰੈਸ,

ਅੰਮ੍ਰਿਤਸਰ

---

ਮੁਲਾਂ : ਤਿੰਨ ਰੁਪਏ

## ੩੩ਕਰਾ

|     |                        |    |
|-----|------------------------|----|
| 1.  | ਕਸ਼ਮੀਰ ਦੀ ਧਰਤੀ         | 9  |
| 2.  | ਨਹਿਰੂ ਪਾਰਕ             | 10 |
| 3.  | ਇਕ ਦਿਲ ਦੋ ਥਾਂ          | 14 |
| 4.  | ਗੁਰਦੇਵ ਟੈਂਗੋਰ          | 16 |
| 5.  | ਬਸੰਤ ਪੰਚਮੀ             | 18 |
| 6.  | ਗਜ਼ਲ                   | 20 |
| 7.  | ਡਾਲਰ ਦੇ ਵਣਜਾਰੇ         | 22 |
| 8.  | ਮੀਰਾਂ ਕਦਲ ਤੇ ਇਕ ਕੜੀ    | 27 |
| 9.  | ਸੜਕ                    | 29 |
| 10. | ਕਸ਼ਮੀਰ                 | 30 |
| 11. | ਭਾਗ ਭਰੀ                | 36 |
| 12. | ਤਿੰਨ ਰੁਬਾਈਆਂ           | 40 |
| 13. | ਕਸ਼ਮੀਰ ਗਈ ਧੀ ਨੂੰ ਚਿੱਠੀ | 42 |
| 14. | ਸਾਡੀ ਤੇਗ               | 45 |
| 15. | ਤੇਰੇ ਬਗੈਰ              | 46 |
| 16. | ਹਿੰਦ ਰੂਸ ਮਿਤਰਤਾ        | 47 |
| 17. | ਗੀਤ                    | 51 |
| 18. | ਗਜ਼ਲ                   | 53 |
| 19. | ਕਸ਼ਮੀਰ ਦੀ ਮੁਟਿਆਰ       | 54 |
| 20. | ਪੁਣਛ ਤੇ ਕਸ਼ਮੀਰ         | 57 |
| 21. | ਜਵਾਹਰ ਸੁਰੰਗ            | 58 |
| 22. | ਗੁਲਮਰਗ ਵਿਚ ਤੇਰੀ ਯਾਦ    | 61 |
| 23. | ਡਿੱਗੇ ਹੋਏ ਛੁੱਲ         | 65 |
| 24. | ਮਾਹੀਆ ਵੇ               | 69 |
| 25. | ਗਜ਼ਲ                   | 71 |

## ਧੰਨਵਾਦ

ਮੈਂ ਜੰਮ੍ਹ ਕਸ਼ਮੀਰ ਸਾਹਿਤਕ ਅਕੈਡਮੀ ਦਾ  
ਗਹਿਰੇ ਚਿੱਤੋ ਧੰਨਵਾਦੀ ਹਾਂ ਜਿਨ੍ਹਾਂ  
ਇਸ ਪੁਸਤਕ ਲਈ ਮਾਇਕ  
ਸਹਾਇਤਾ ਕੀਤੀ ।  
ਜਸਵੰਤ ਸਿੰਘ ‘ਰਾਹੀ’

## ਕੁਝ ਮੇਰੇ ਵਲੋਂ

ਤੁਹਾਡੇ ਹੱਥ ਵਿਚਲੀਆਂ ਕਵਿਤਾਵਾਂ ਦਾ ਇਹ ਸੰਗ੍ਰਹਿ ਜਿਸ ਦਾ ਨਾਮ ਮੈਂ “ਮਹਿਕਾਂ ਦੀ ਧਰਤੀ” ਰਖਿਆ ਹੈ ਤੁਸੀਂ ਪੜ੍ਹੋ ਰਹੇ ਹੋ ।

ਇਹ ਕਵਿਤਾਵਾਂ ਕੁਝ ਮੈਂ ਕਸ਼ਮੀਰ ਵਿਚ ਫਿਰਦਿਆਂ ਅਤੇ ਸੈਰ ਕਰਦਿਆਂ ਲਿਖੀਆਂ ਹਨ । ਕੁਝ ਪੰਜਾਬ ਵਿਚ ਰਹਿੰਦਿਆਂ ਕਸ਼ਮੀਰ ਦੀ ਯਾਦ ਵਿਚ ਬਹਿ ਕੇ ਲਿਖੀਆਂ ਹਨ ।

ਕੁਝ ਉਹ ਕਵਿਤਾਵਾਂ ਹਨ ਜਿੰਨ੍ਹਾਂ ਦਾ ਭਾਵਕ ਜਿਹਾ ਸੰਪਰਕ ਕਸ਼ਮੀਰ ਨਾਲ ਹੈ । ਮੇਰਾ ਜੰਮ੍ਹ ਕਸ਼ਮੀਰ ਨਾਲ ਵਾਸਤਾ ਬੜਾ ਪੁਰਾਣਾ ਹੈ । ਅਤੇ ਇਹ ਪਾਕਿਸਤਾਨ ਬਨਣ ਤੋਂ ਪਹਿਲਾਂ ਦਾ ਹੈ, ਜਿਹੜਾ ਹੁਣ ਤੱਕ ਚਲਿਆ ਆ ਰਿਹਾ ਹੈ ।

ਅੱਜ ਕਲ ਮੇਰੇ ਜਿਗਰ ਦੇ ਟੁਕੜੇ ਮੇਰੀਆਂ ਦੋ ਬੱਚੀਆਂ ਜਿਹੜੀਆਂ ਹੀਰਿਆਂ ਲਾਲਾਂ ਅਤੇ ਸਦਾ ਬਹਾਰ ਢੁੱਲਾਂ ਜਹੋ ਬੱਚੇ ਵੀ ਗੋਦ ਖਡਾ ਰਹੀਆਂ ਹਨ ਉਹ ਮੈਂ ਸਿਰੀ ਨਗਰ ਵਿਚ ਹੀ ਵਿਹਾਈਆਂ ਸਨ ।

ਮੇਰੇ ਦਿਲ ਦੇ ਦੋ ਟੋਟੇ ਹਨ, ਇਕ ਪੰਜਾਬ ਵਿਚ ਹੈ ਇਕ ਜੰਮ੍ਹ ਕਸ਼ਮੀਰ ਵਿਚ ਹੈ ।

ਇਹ ਪੁਸਤਕ ‘ਮਹਿਕਾਂ ਦੀ ਧਰਤੀ’ ਦੀ ਤਰਦੀਬ ਦੇਣ ਲਈ ਮੈਂ ਕਿਸੇ ਤਰ੍ਹਾਂ ਵੀ ਸ਼: ਹਰਬੰਸ ਸਿੰਘ ਜੀ ਆਜ਼ਾਦ ਨੂੰ ਵਿਸਾਰ ਨਹੀਂ ਸਕਦਾ ।

ਉਹ ਜਿੱਥੇ ਸਾਹਿਤ ਪ੍ਰੇਮੀ ਹਨ ਉਥੇ ਆਪ ਲਖਾਰੀ ਵੀ ਹਨ ਅਤੇ ਅੰਨਵਾਦਕ ਵੀ ਅਤੇ ਮੇਰੇ ਮਿਹਰਬਾਨ ਵੀ । ਉਹਨਾਂ ਤੋਂ ਮੈਂ ਕਸ਼ਮੀਰ ਦੇ ਕਲਚਰ ਬਾਰੇ ਕਾਫੀ ਕੁਝ ਸਿਖਿਆ ਹੈ । ਉਹ ਜੰਮੂ ਕਸ਼ਮੀਰ ਵਿਚ ਨਿਰੇ ਵਜੀਰ ਹੀ ਨਹੀਂ ਰਹੇ, ਇਕ ਉਹ ਚੰਦਰਮਾ ਦੇ ਨਿਆਈ ਵੀ ਹਨ, ਜਿਸ ਦੀ ਚਾਨਣੀ ਨਾਲ ਪੰਜਾਬੀ ਅਤੇ ਕਸ਼ਮੀਰੀ ਜ਼ਬਾਨਾਂ ਦੁੱਧ ਧੋਤੀਆਂ ਜਾਪਦੀਆਂ ਹਨ ।

ਇਕ ਗਭਰੂ ਹੈ ਅਮਰੀਕ ਸਿੰਘ ਬੜਾ ਸੁੰਦਰ ਵਿਅੰਗ-ਮਈ ਲੇਖਕ ਹੈ ਅਤੇ ਮੇਰੇ ਬੱਚਿਆਂ ਵਾਂਗ ਹੀ ਮੈਨੂੰ ਪਿਆਰਾ ਹੈ ਇਸ ਦਾ ਵੀ ਮੈਂ ਅੰਦਰਲੀ ਰੂਹ ਤੋਂ ਧੰਨਵਾਦੀ ਹਾਂ ।

ਇਹ ਕਵਿਤਾਵਾਂ ਕੀ ਨੇ ? ਇਹ ਤੁਸੀਂ ਦੱਸ ਸਕੋਗੇ । ਮੈਂ ਤਾਂ ਪੰਜਾਬੀ-ਮਾਂ ਦਾ ਇਕ ਤੁਸ ਜਿਹਾ ਸੇਵਕ ਹਾਂ ਅਤੇ ਸਦਾ ਰਹਿਣ ਲਈ ਅਰਦਾਸ ਕਰਦਾ ਹਾਂ ।

ਤੁਹਾਡਾ ਆਪਣਾ  
ਜਸਵੰਤ ਸਿੰਘ ‘ਰਾਹੀਂ’  
ਡੇਹਰਾ ਬਾਬਾ ਨਾਨਕ

## ਕਸ਼ਮੀਰ ਦੀ ਧਰਤ

ਖੇਤੀਂ ਛਾਲੀਆਂ ਬੱਨੇ ਤੇ ਗੁੱਲੇਲਾਲਾ,  
 ਹਿੱਕ ਵੱਸਦੀ ਜਿਹਲਮ ਫਕੀਰ ਦੀ ਏ ।  
 ਸ਼ਾਹੀ-ਬਾਗ ਗੁਲਸ਼ਨ ਸੋਮੇ ਮਹਿਕਦੇ ਨੇ,  
 ਨਿਰਮਲ ਆਤਮਾ ਝੀਲ ਦੇ ਨੀਰ ਦੀ ਏ ।  
 ਬੁੱਕ ਢੁੱਲਾਂ ਦਾ ਫੱਲਾਂ ਨੂੰ ਸਹਿਤ ਵੰਡੇ,  
 ਹੁਸਨ, ਹੁਨਰ ਤੇ ਕਲਾ ਅਖੀਰ ਦੀ ਏ ।  
 ਪਏ ਪਰਬਤਾਂ ਵਿਚ ਮੈਦਾਨ ਟਹਿਕਣ,  
 ਛਾਪ ਇਹ ਖੁਦਾਈ ਤਸਵੀਰ ਦੀ ਏ ।  
 ਜੰਗਲ, ਖੇੜੇ ਹਰਿਆਲੀਆਂ ਲਈ ਫਿਰਦੇ,  
 ਸਪੇਦਾ ਚੀਲ ਜਿਵੇਂ ਨੋਕ ਤੀਰ ਦੀ ਏ ।  
 ਸਾਰਾ ਦੇਸ਼ ਹੈ ਅਤਰ ਦੇ ਨਾਲ ਭਿੱਜਾ,  
 ਗੂੜੀ ਛਾਂ ਚਨਾਰ ਅਕਸੀਰ ਦੀ ਏ ।  
 ਸੂਰਜ ਚੰਨ ਤਾਰੇ ਖੇਡਣ ਲੁਕਣ ਮੀਚੀ,  
 ਬਰਫਾਂ ਦਿਸਦੀਆਂ ਜਿਉਂ ਬਾਲੀ ਖੀਰ ਦੀ ਏ ।  
 ਸਾਰਾ ਜੱਗ ਜਿਸ ਦੀ ਜ਼ਿਆਰਤ ਕਰਨ ਆਉਂਦਾ,  
 ਟੋਟਾ ਸਵਰਗ ਦਾ ਧਰਤ ਕਸ਼ਮੀਰ ਦੀ ਏ ।

## ਨਹਿਰੂ ਪਾਰਕ

ਕਸਮੀਰ ਦੀ ਧਰਤੀ  
ਮਹਿਕਾਂ ਦੀ ਧਰਤੀ ਹੈ ।  
ਇਸ ਦੀ ਨਿਰਮਲ ਝੀਲ ਦੀ ਇਕ  
ਗਲਵਕੜੀ ਦੇ ਵਿਚ  
ਬਣਿਆਂ ਹੈ ਸਵਰਗਾਂ ਦਾ ਪੁਤਰ  
ਨਹਿਰੂ ਪਾਰਕ ।

ਸੁਹਣਾ—ਸੁੱਚਾ  
ਫੁੱਲਾਂ ਦਾ ਸ਼ਹਿਜ਼ਾਦਾ ਸਿੰਦਾ  
ਨਿਰਮਲ ਕੂਲਾ  
ਪਾਕ ਪਵਿੱਤਰ  
ਗੁੱਤ ਦੀ ਪੀੰਘ ਦੇ ਉੱਤੇ ਲੈਂਦਾ  
ਸਾਂਤ—ਹਲਾਰੇ  
ਨਿਰਾ—ਪੁਰਾ ਨਹਿਰੂ ਦੇ ਦਿਲ ਵਰਗਾ ਹੈ ।

ਨਿੱਤ ਸਕਾਰੇ ਇਸ ਦੇ ਗਿਰਦੇ  
 ਇੰਜ ਭਾਉਂਦੇ ਨੇ  
 ਧਰੂ-ਭਗਤ ਦੇ ਚੌਗਿਰਦੇ ਵਿਚ  
 ਜਿਊਂ ਭਾਉਂਦਾ ਹੈ ਤਾਰਾ-ਮੰਡਲ  
 ਇਸ ਦੇ ਜੀਊਂਦੇ ਘਾਹ ਦੇ ਉਤੇ  
 ਪੈਰ ਰੱਖਦਿਆਂ  
 ਚਿਹਰਿਆਂ ਉਤੇ ਪੈਲਾਂ ਪਾਉਂਦਾ  
 ਹੁਸਨ ਉਤਰੇ  
 ਹਰ ਯੁਵਤੀ ਹਰ ਯੁਵਕ ਇਸ ਥਾਂ  
 ਭੁੱਲ ਕੇ ਦੁਨੀਆਂ ਦੇ ਜਾਲਾਂ ਨੂੰ  
 ਬਣ ਜਾਂਦੇ ਨੇ ਦੇਵਤੇ ਪਰੀਆਂ ।  
 ਹਰ ਜਵਾਨੀ ਨੂੰ ਇਹ ਆਉਂਦਿਆਂ  
 ਚੁਪ-ਚੋਪੀਤਾ ਤਲੀ ਦੇ ਉਤੇ  
 ਨਖਰੇ ਦਾ ਪ੍ਰਸ਼ਾਦ ਰੱਖ ਦਏ  
 ਦਏ ਅਦਾਵਾਂ ਦੀ ਚਰਲਾਮਤ ।

ਰਾਤ ਦਿਨੇ ਓਹ ਚੰਨ ਤੇ ਸੂਰਜ  
 ਆਪਣੇ ਨਾਲ ਲਪੇਟੀ ਰੱਖਦਾ  
 ਇਸ ਦੀਆਂ ਤਰਕਾਲਾਂ ਦੇ ਵਿਚ  
 ਜੀਵਨ ਝਰਨਾ ਬਣ ਕੇ ਝਰਦਾ  
 ਇਸ ਦਿਆਂ ਰੋਸ਼ਨ ਬਲਬਾਂ ਅੰਦਰ  
 ਬਿਜਲੀਆਂ ਬਣ ਕੇ

ਜਾਗਦਾ ਹੈ ਪੂਨਮ ਦਾ ਚਾਨਣ  
 ਚਾਰ-ਚੇਫੇਰੇ ਖੜੇ ਸੁਪੈਦੇ  
 ਝੁਕ ਝੁਕ ਇਸ ਨੂੰ ਦੇਣ ਸਲਾਮਾ ।  
 ਸ਼ਾਮਾ ਝੂਮਦੀਆਂ ਜਦ ਇਥੇ  
 ਸਾਜ-ਸੰਗੀਤ ਹੁਸਨ ਲੈ ਆਉਂਦਾ  
 ਧੂੜੇ ਜਾਂਦੇ ਇਸ਼ਕਾਂ ਦੇ ਹਰ ਪਾਸੇ ਜਾਦੂ  
 ਨੈਣਾਂ ਦੇ ਵਿਚ ਜੋਬਨ ਦੇ ਗੀਤਾਂ ਦਾ  
 ਝੁਮਰ ਪੈਂਦਾ  
 ਅੱਡੀ ਦੇ ਵਿਚ ਚਾਲ ਆਣ ਕੇ  
 ਬਦੋ-ਬਦੀ ਮਦਹੋਸ਼ੀ ਭਰਦੀ  
 ਉਹਦੋਂ ਭੈ ਜਿੰਦਗੀ ਦਾ ਇਥੋਂ  
 ਕੋਹਾਂ ਉਤੇ ਜਾ ਡਿਗਦਾ ਹੈ ।

ਆਪਣਾ ਪਿੰਡਾ ਪਾਣੀ ਉਤੇ ਇਸ ਵਛਾਇਆ  
 ਹਿੱਕ ਦੇ ਉਤੇ ਵੱਨ-ਸੁਵੱਨੇ  
 ਹੁੱਲਾਂ ਦਾ ਹੈ ਛੱਟਾਂ ਦਿਤਾ ।  
 ਇਥੇ ਜੋਬਨ ਨੰਗਾ ਹੋ ਕੇ  
 ਝੀਲ ਦੀ ਗੋਦੀ ਲਹਿ ਜਾਂਦਾ ਹੈ ।  
 ਹਰ ਕੋਈ ਇਸ ਦੀਆਂ ਪੌੜੀਆਂ ਚੜ੍ਹਦਾ  
 ਇੰਜ ਪਿਆ ਸੋਚੇ  
 ਇਥੋਂ ਅੰਬਰਾਂ ਨੂੰ ਰਾਹ ਜਾਂਦਾ ਹੈ ।  
 ਗੋਰਿਆਂ ਪੈਰਾਂ ਨੂੰ ਜੱਦ ਇਥੇ  
 ਆ ਛੋਹੰਦਾ ਹੈ ।

ਕੈਮਲ ਜਿਹੀਆਂ ਕੁਤਕਤਾਰੀਆਂ  
ਜਦੋਂ ਕੱਢਦਾ ਹੈ  
ਨੈਣਾਂ ਤੱਕ ਮਸਤੀ ਚੜ੍ਹ ਜਾਵੇ ।

ਰਾਜ ਅੰਮਨ ਦਾ ਹੁੰਦਾ ਜਾਵੇ  
ਪੌਣਾ ਵਿਚੋਂ ਛੰਡ ਕੇ ਧੂਏਂ  
ਝੋਲੀ ਦੇ ਵਿਚ ਭਰਦਾ ਜਾਵੇ  
ਮਹਿਕਾਂ ਖੇੜੇ ਅਤੇ ਹੁਲਾਰੇ  
ਹੋਰ ਵੀ ਇਥੋਂ ਦੀ ਮਿੱਟੀ ਨੇ  
ਨਹਿਰੂ ਪਾਰਕ ਜਣ ਦੇਣੈ ਨੇ ।



## ਇਕ ਦਿਲ ਦੋ ਥਾਂ

ਦੋ ਹੋ ਗਏ ਨੇ ਟੋਟੇ ਦਿਲ ਦੇ

ਵੰਡੇ ਗਏ ਨੈਣਾਂ ਦੇ ਜਾਦੂ ।

ਇਕ ਦਿਲ ਕਣਕ ਦੇ ਬੱਨੇ ਬਨੇ

ਇਕ ਦਿਲ ਝੀਲ ਕਿਨਾਰੇ ।

ਇਕ ਦਿਲ ਸੂਲਾਂ ਨਾਲ ਪਰੁੱਤਾ

ਗਿਣਦਾ ਰਹੇ ਸਤਾਰੇ ।

ਇਕ ਦਿਲ ਮਹਿਕ ਹੋ ਭਿੱਜੇ

ਮੁੱਠੀ ਭਰੇ ਫੁਹਾਰੇ ।

ਇਕ ਦਿਲ ਦੇ ਦੋ ਨੈਣ ਹੋਏ ਨੇ

ਵੱਖ ਵੱਖ ਹੋਏ ਨਜ਼ਾਰੇ ।

ਦੋ ਹੋ ਗਏ ਨੇ ਟੋਟੇ ਦਿਲ ਦੇ

ਵੰਡੇ ਗਏ ਨੈਣਾਂ ਦੇ ਜਾਦੂ ।

ਅਬਰੂ ਬੰਨਣ ਮੈਦਾਨਾਂ ਦੇ ਵਿਚ

ਚੀਰ ਪਰਬਤ ਉੱਡ ਜਾਂਦੇ ।

ਅੰਬਾਂ ਹੇਠਾਂ ਨੈਣ ਨੇ ਗੁਦੇ  
ਸੁਪਨੇ ਸੇਬ ਹੰਡਾਂਦੇ ।  
ਨਜ਼ਰਾਂ ਵਿਚ ਸਵਾਂਕ ਟਾਲੀਆਂ  
ਸਪੈਦੇ ਆ ਭਰਮਾਂਦੇ ।  
ਇਕ ਰਸਤੇ ਬਚਪਨ ਦੇ ਹਾਣੀ  
ਇਕ ਗੁੰਜਲੀ ਮੁਸਕਾਂਦੇ ।

ਦੋ ਹੋ ਗਏ ਨੇ ਟੋਟੇ ਦਿਲ ਦੇ  
ਵੰਡੇ ਗਏ ਨੈਣਾਂ ਦੇ ਜਾਦੂ ।

ਵੰਡ ਵੰਡ ਕੇ ਦਿਲ ਦੇ ਟੋਟੇ  
ਜੋੜੇ ਪਰਬਤ ਬੇਲੇ  
ਕਣਕਾਂ ਫੁੱਲਾਂ ਨਾਲ ਗੁਲਾਬੀ  
ਦੋ ਥਾਈਂ ਸ਼ਾਹ-ਵੇਲੇ ।  
ਦੋ ਥਾਗਾਂ ਦਾ ਰੱਬ ਇਕ ਥਾਂ  
ਹੋ ਬਹਿ ਆਪਣੇ ਵੇਲੇ ।  
ਜੀਉਂਦੀਆਂ ਰਹਿਣ ਬਹਾਰਾਂ ਦੋਵੇਂ  
ਜੀਉਣ ਚਨਾਰਾਂ ਕੇਲੇ ।

ਦੋ ਹੋ ਗਏ ਨੇ ਟੋਟੇ ਦਿਲ ਦੇ  
ਵੰਡੇ ਗਏ ਨੈਣਾਂ ਦੇ ਜਾਦ ।

## ਗੁਰਦੇਵ ਟੈਗੋਰ

ਪ੍ਰਨਾਮ ਐ ਗੁਰਦੇਵ ਹੈ ਤੇਰੇ ਲਈ ।

ਦਵਾਰ ਤੇਰੇ ਈਸ਼ਵਰ ਦਾ ਰੂਪ ਵਿਚਰੇ,  
ਹਰ ਕਲੀ ਕੋਈ ਨਾਜ਼ ਵਰਤਾਉਂਦੀ ਫਿਰੇ ।

ਇਸਤਰੀ ਇਕ ਸਾਂਤ ਵਾਯੂ-ਮੰਡਲਾਂ ਤੇ,

ਲਹਿਰ ਸਾਂਭੀ ਹਰ ਦਿਸ਼ਾ ਗਾਉਂਦੀ ਫਿਰੇ ।

ਭਰਪੂਰ ਸੁਖਣਾ ਵਿਚ ਰਿਦੇ ਹੋ ਸਾਂਨਤੀ ।

ਗੀਤ ਚੋਂ ਲੁੱਕ ਕੇ ਹੈ ਲੰਘਦੀ ਕਰਾਂਤੀ ।

ਪ੍ਰਨਾਮ ਐ ਗੁਰਦੇਵ ਹੈ ਤੇਰੇ ਲਈ ।

ਹਰ ਕਥਾ ਵਿਚ ਜਿੰਦਗੀ ਮੰਡਲਾ ਰਹੀ ਏ,

ਭੈਜ ਨੇ ਛੁੱਲਾਂ ਚੋਂ ਦੋਧੀ ਚੁੰਮ ਦੇ ਪਏ ।

ਛਣਕ ਦੇ ਨੇ ਰਾਗ ਛੋਹ ਕੇ ਚਰਨ ਧੂੜਾਂ,

ਲੇਖ ਨੇ ਸੁੱਖਾਂ ਦੀ ਭੌਣੀ ਘੁੰਮਦੇ ਪਏ ।

ਚਾਨਣੀ ਵਿਚ ਵਾਲ ਚਿੱਟੇ ਸੋਹਲ ਕਲੀਆਂ,

ਪਲਮ ਪਈਆਂ ਬੂਟਿਆਂ ਤੇ ਯਾਦ ਫੱਲੀਆਂ ।

ਪ੍ਰਨਾਮ ਐ ਗੁਰਦੇਵ ਹੈ ਤੇਰੇ ਲਈ ।

ਮੂਕ ਤੇਰੀ ਵੇਦਨਾ ਚੋਂ ਰੰਗ ਬਰਸੇ,  
 ਹੂਕ ਵੀ ਕਾਇਨਾਤ ਦੀ ਸੁਣਦੇ ਰਹੇ ।  
 ਸੱਤ-ਰੰਗੀਆਂ ਪਲਮੀਆਂ ਬੰਗਾਲ ਵਿਚੋਂ,  
 ਸੱਚ, ਮਿੱਥਿਆ ਕਾਵਿ ਵਿਚ ਪੁਣਦੇ ਰਹੇ ।  
  
 ਨਿਰਤ ਦੇ ਵਿਚ ਛਣਕ ਪਈਆਂ ਬੀਤੀਆਂ ਨੇ ।  
 ਲੱਖ ਚੋ ਚੋ ਰੱਸ, ਮਦਰਾ ਪੀਤੀਆਂ ਨੇ ।  
  
 ਪ੍ਰਨਾਮ ਐ ਗੁਰਦੇਵ ਹੈ ਤੇਰੇ ਲਈ ।

ਲੈ ਦੁੱਖਾਂ ਦੇ ਛੁੱਲ ਝੋਲੀ ਭਰੀ ਹੈ ਮੈਂ,  
 ਲੈ ਆਇਆ ਸਾਹਵਾਂ ਦੇ ਮੌਤੀ ਬੁੱਕ ਭਰਕੇ ।  
 ਗੁੰਦ ਕੇ ਜੂੜਾ ਬਨਸਪਤ ਜੜੇ ਤਾਰੇ,  
 ਚੱਨ ਆਇਆ ਸਾਜ਼ ਹੀਰੇ ਚੁੱਕ ਕਰਕੇ ।  
  
 ਭੂਰ ਸੁੰਦਰ ਪਿਆਰ ਦੀ ਛਮ ਛਮ ਪਈ ਹੈ ।  
 ਅੱਜ ਛੁੱਲਾਂ ਦੀ ਚਿਖਾ ਤੋਂ ਰਾਖ ਲਈ ਹੈ ।  
  
 ਪ੍ਰਨਾਮ ਐ ਗੁਰਦੇਵ ਹੈ ਤੇਰੇ ਲਈ ।



## ਬਸੰਤ-ਪੰਜਮੀ

ਸਾਡੇ ਨਗਰ ਦੇ ਬਾਹਰ ਵਾਰ  
 ਇਕ ਮੈਦਾਨ ਖਿਲਰਿਆ ਹੋਇਆ  
 ਉਹਦੇ ਮੌਢੇ ਲਾਗੋਂ ਲੰਘ ਜਾਂਦੀ  
 ਇਕ ਸੜਕ ਸਲੇਟੀ ।

ਖਾਂਦੇ ਪੀਂਦੇ ਘਰਾਂ ਦੇ ਗਭਰੂ ਸੁਹਣੇ ਬੱਚੇ  
 ਲੈ ਕੇ ਆ ਗਏ ਡੋਰ ਦੇ ਪਿੱਨੇ ਮੋਟੇ ਮੋਟੇ  
 ਗੁੱਡੇ ਅਤੇ ਪਤੰਗਾਂ ਲਈ  
 ਪੈਰਾਂ ਤੋਂ ਸਿਰ ਤੀਕਰ ਕੱਜੇ ਹੋਏ  
 “ਲਾਲ-ਇਮਲੀ” ਤੇ ਪਛਮ ਨਾਲ ਵਲੇਟੇ ਹੋਏ  
 ਆਪਣੇ ਆਪਣੇ ਥਾਂ ਮੱਲ ਕੇ ਆਣ ਜੁੜੇ ਨੇ ।

ਪੌਣਾਂ ਦੇ ਵਿਚ ਹਲਕੇ ਫੁਲਕੇ ਰੰਗ ਉਡਾਂਦੇ  
 ਪੇਚੇ ਲਗਦੇ, ਰੌਲੇ ਪੈਂਦੇ  
 ਬੋ-ਕਾਂਟਾ ਵੀ ਹੋ ਜਾਂਦੇ ਨੇ  
 ਖੁਸ਼ੀਆਂ ਨਚਣ, ਖਿੜਦੇ ਮੱਥੇ, ਅਰਸ਼ੀ ਤਕਣ

ਵੰਨ-ਸੁਵੰਨੇ ਭੋਜਨ ਖਾ ਕੇ ਰੱਜੇ ਹੋਏ  
ਰੁੱਤ ਬਸੰਤੀ ਧਰਤੀ ਤੋਂ ਅੰਬਰ ਨਸ਼ਿਊਂਦੀ ।

ਇਸ ਰੌਣਕ ਦੇ ਵਿਹਲੇ ਬੰਨੇ  
ਮੇਰਾ ਪੱਪਾ ਮੇਰੀ ਕਵਿਤਾ ਦੇ ਵਰਕੇ ਨੂੰ ਧਾਂਗਾ ਬੰਨ ਕੇ  
ਨੰਗੇ ਪੈਰੀਂ ਪਿਆ ਉਡਾਵੇ  
ਝਾਈ ਨਾਲ ਇਹ ਜਿਦ ਅੱਜ ਕਰਕੇ  
ਰੋਟੀ ਬਹੀ ਅਤੇ ਗੁੱੜ ਖਾ ਕੇ  
ਘਰੋਂ ਨੱਠ ਕੇ ਆਇਆ  
ਇਸ ਮੈਦਾਨੇ ਖੇਡਣ ਦੇ ਲਈ  
ਅੱਜ ਹੈ ਭਾਈ ਬਸੰਤ-ਪੰਚਮੀ ।



## ਗੁਜ਼ਲ

ਇਹ ਬਿਜਲੀਆਂ ਦੀ ਚਮਕ ਹੈ ਮੇਰੀ ਸਦਾ ਦੇ ਨਾਲ ,  
ਇਹ ਕਿਸਮਤਾਂ ਦੀ ਪੈੜ ਹੈ ਮੇਰੀ ਵਫ਼ਾ ਦੇ ਨਾਲ ।

ਧਰਤੀ ਦੇ ਨਾਲ ਪਿਆਰ ਮੇਰਾ ਇਸ਼ਕ ਨਾਲ ਸਾਂਝ,  
ਇਹ ਤੌਰ ਮੇਰੇ ਬਦਲਦੇ ਵੱਗਦੀ ਹਵਾ ਦੇ ਨਾਲ ।

ਚਿਰ ਤੋਂ ਹਾਂ ਮੇਚਦਾ ਰਿਹਾ ਤੁਫ਼ਾਨ ਨਾਲ ਦੌੜ,  
ਮੇਰੀ ਵੀ ਤਾ ਕੇ ਮਿਲ ਸਕੇ ਜ਼ਿੰਦਗੀ ਕਲਾ ਦੇ ਨਾਲ ।

ਲੀਹਾਂ ਬੇ-ਰੰਗ ਸਾਰੀਆਂ ਹੀ ਮੇਟ ਕੇ ਰਿਹਾ,  
ਮੰਜ਼ਲ ਦੀ ਤਲੀ ਚੁੱਮ ਲਈ ਮੈਂ ਵੀ ਹਨਾ ਦੇ ਨਾਲ ।

ਲੈਲਾਂ ਦੇ ਮੂੰਹ ਤੇ ਆ ਗਈ ਚੰਨਾਂ ਦੀ ਰੋਸ਼ਨੀ,  
ਮਜ਼ਨੂੰ ਭੇ ਰੂਪ ਆ ਗਿਆ ਪਹਿਲੀ ਸੂਆ ਦੇ ਨਾਲ ।

ਹੈ ਪੁਰਨਾ ਨੂੰ ਟੋਲਦੀ ਸੁੰਦਰਾਂ ਖਿਆਲ ਦੀ,  
ਗੋਰਖ ਦੇ ਟਿੱਲੇ ਸਾਂਭ ਲਏ ਮੇਰੀ ਵਜਾ ਦੇ ਨਾਲ ।

ਮਿੱਟੀ ਦਾ ਇਸ਼ਕ ਇਕ ਨੂੰ ਦਜੇ ਨੂੰ ਲੋਹੇ ਦਾ,  
ਆਇਆ ਭਰਾ ਖੋਲ ਕੇ ਬਾਵਾਂ ਭਰਾ ਦੇ ਨਾਲ ।

ਕਿਉਂ ਚਲਦੀਆਂ ਨੇ ਬੇੜੀਆਂ ਲਹਿਰਾਂ ਨੂੰ ਰੋਕ ਕੇ,  
ਜੇ ਛੁਬਦੀ ਦੀ ਹੈ ਕੋਈ ਤੇ ਮੇਰੀ ਬਲਾ ਦੇ ਨਾਲ ।

ਅਮਨਾਂ ਦੀ ਛਾਵੇਂ ਆਸ਼ਕਾਂ ਮੇਲੇ ਮਚਾਏ ਨੇ,  
ਹੈ ਜ਼ਿੰਦਗੀ ਨੇ ਸਿਖਿਆ ਲੜਨਾ ਕਜਾ ਦੇ ਨਾਲ ।



## ਡਾਲਰ ਦੇ ਵਣਜਾਰੇ

ਫਿਰਦੇ ਡਾਲਰ ਦੇ ਵਣਜਾਰੇ ।

ਬਿੱਲੇ ਬਿੱਲੇ ਨਾਗ ਛੂਕਦੇ  
 ਲੰਮੀਆਂ ਆਸਾਂ ਜਾਣ ਛੂਕਦੇ  
 ਨਾਲ ਸਪਣੀਆਂ ਕੱਕੀਆਂ ਕੱਕੀਆਂ  
 ਕਾਤਲ ਹਾਸੇ ਦੇ ਵਿਚ ਢੱਕੀਆਂ  
 ਡੋਲਿਆਂ ਵਿਚੋਂ ਮੌਤਾਂ ਝਾਕਣ,  
 ਲਾਂਬ੍ਰੂ ਲਾਉਂਦੇ ਨੇ ਹਤਿਆਰੇ ।

ਫਿਰਦੇ ਡਾਲਰ ਦੇ ਵਣਜਾਰੇ ।

ਅੱਖੀਆਂ ਨੂੰ ਲੱਗਦੇ ਚਮਕੀਲੇ  
 ਜਦੋਂ ਨਰੋਏ ਜੀਵਨ ਛੋਰ੍ਹਦੇ,  
 ਜਿੰਦਗੀ ਹੋ ਜਾਏ ਤੀਲੇ ਤੀਲੇ ।  
 ਛੱਨ ਛੱਨ ਕਰਦੀਆਂ ਜੋ ਅਦਾਵਾ  
 ਨੱਚਣ ਉਹਨਾਂ ਵਿਚ ਬਲਾਵਾਂ  
 ਇਕ ਪੰਜੇ ਵਿਚ ਬੈਲੀ ਲਮਕੇ,  
 ਦੂਜਾ ਹੈ ਖੂਨੀ ਤਲਵਾਰੇ ।

ਫਿਰਦੇ ਡਾਲਰ ਦੇ ਵਣਜਾਰੇ ।

ਜਹਿਰ ਲਿਬੜੀਆਂ ਮਿੱਠੀਆਂ ਛੁਰੀਆਂ  
 ਦੇਸ ਪਰਾਏ ਡਾਲਰ ਵੰਡ ਕੇ,  
 ਰਸਮਾਂ ਤੋਰਨ ਬੁਰੀਆਂ ਬਰੀਆਂ ।  
 ਲਿਖਤਾਂ ਤੋਂ ਨੇ ਸੰਗਲ ਪੜਦੇ  
 ਲੋਬਾਂ ਦੇ ਲਈ ਸੌਦੇ ਕਰਕੇ  
 ਕਬਰਸਤਾਨ ਵਧਾਣਾ ਚਾਹੁੰਦੇ  
 ਢਾਹ ਢਾਹ ਕੇ ਇਹ ਛੱਨਾ ਢਾਤੇ  
 ਫਿਰਦੇ ਡਾਲਰ ਦੇ ਵਣਜਾਰੇ ।

ਡਾਲਰ ਪਿੱਛੇ ਤੁਰਨ ਉਜਾਵੇ  
 ਵੀਰਾਂ ਦੇ ਵਿਚ ਪਾਉਂਦੇ ਪਾੜੇ  
 ਚਾਨਣ ਕੋਲੋਂ ਹਰ ਦਮ ਚੀਕਣ  
 ਹਰ ਬਸਤੀ ਦੇ ਨਕਸੇ ਲੀਕਣ  
 ਗਭਰੂਆਂ ਦੇ ਕਾਤਲ ਫਿਰਦੇ  
 ਢਾਹੁਣਾ ਚਾਹੁੰਦੇ ਤਖਤ ਹਜਾਰੇ ।  
 ਫਿਰਦੇ ਡਾਲਰ ਦੇ ਵਣਜਾਰੇ ।

ਅਮਨਾਂ ਦੀ ਆਵਾਜ਼ ਚੰਗਿਰਦੇ  
 ਜੰਗੀ ਵਿਉਂਤ ਵਿਛੋਂਦੇ ਫਿਰਦੇ  
 ਫੈਜ਼ੀ ਬਾਵਾਂ ਘੜਦੇ ਜਾਂਦੇ  
 ਅਸਲੇ ਥਾਂ ਥਾਂ ਭਰਦੇ ਜਾਂਦੇ  
 ਸਦੀਆਂ ਦੀ ਇਹ ਰੋਲਕੇ ਸਭਿਤਾ  
 ਲੂਹਣਾ ਚਾਹੁੰਦੇ ਚਾਅ ਕੁਵਾਰੇ ।  
 ਫਿਰਦੇ ਡਾਲਰ ਦੇ ਵਣਜਾਰੇ ।

ਹੀਰੇ ਸ਼ੀਮਾ ਨਾਗਾ ਸਾਕੀ  
 ਦੁਨੀਆਂ ਕਰਨੀ ਚਾਹੁੰਦੇ ਬਾਕੀ  
 ਐਟਮ ਦੇ ਇਹ ਪਾਉਣ ਧਮਾਕੇ  
 ਸਾਜ਼ਸ਼ਾਂ ਕਰਦੇ ਪੌਣਾ ਅੰਦਰ  
 ਜੰਗ ਨੂੰ ਚੁੱਕੀ ਫਿਰਦੇ ਢਾਕੇ  
 ਸਾਗਰ ਨੂੰ ਵੀ ਝੂਲਸ ਰਹੇ ਨੇ  
 ਤੜਫ਼ ਪਏ ਭਗਵਾਨ ਦਵਾਰੇ ।

ਫਿਰਦੇ ਡਾਲਰ ਦੇ ਵਣਜਾਰੇ ।

ਜਿਹੜੇ ਗਾਹਕ ਇਹਨਾਂ ਦੇ ਬਣਦੇ  
 ਤਾਣਾ ਦੇਸ਼-ਪਰੋ ਦਾ ਤਣਦੇ  
 ਕਾਲਖ ਮੂੰਹਾਂ ਤੇ ਆ ਜਾਂਦੀ  
 ਅਕਲਾਂ ਤੇ ਬਦਲੀ ਛਾ ਜਾਂਦੀ  
 ਲੋਕਾਂ ਨੂੰ ਓ ਰੋਲਣ ਲਗਦੇ  
 ਘਰ ਘਰ ਨੂੰ ਉਹ ਫੌਲਣ ਲਗਦੇ  
 ਗੀਤ ਅਵਾਜ਼ਾਂ ਘੁੱਟ ਦਿੰਦੇ ਹੈ  
 ਸ਼ਹਿਰੀ ਖੁੱਹਲਾਂ ਲੁੱਟ ਲੈਂਦੇ ਨੇ  
 ਖੋਰੰਦੇ ਕਲਮ ਅਦੀਬਾਂ ਕੋਲੋ  
 ਜਿਹਲਾਂ ਦੇ ਵਿਚ ਦੇਣ ਬੁਲਾਰੇ ।

ਫਿਰਦੇ ਡਾਲਰ ਦੇ ਵਣਜਾਰੇ ।

ਅਮਨਾ ਵੇਖ ਲਏ ਨੇ ਕਾਰੇ  
 ਕੱਠੇ ਹੋ ਗਏ ਕੁਲ ਪਿਆਰੇ

ਬਾਜ਼ਾਂ ਨੂੰ ਦਿਸ ਪਈਆਂ ਹਾਰਾਂ  
 ਘੁਘੀਆਂ ਹੋਈਆਂ ਲੱਖ ਹਜ਼ਾਰਾਂ  
 ਜਾਗ ਪਏ ਅੰਮਨਾ ਦੇ ਰਾਖੇ  
 ਕਾਲੇ ਗੋਰੇ ਸੌਲੇ ਲਾਖੇ  
 ਜੰਗ-ਬਾਜ਼ਾਂ ਦੀ ਵੀਣੀ ਫੜਦੇ  
 ਐਟਮ ਤੋਂ ਨਹੀਂ ਭੋਰਾ ਫਰਦੇ  
 ਕਰ ਕਰ ਕੇ ਉਹ ਦਸਤਖਤ ਆਂਦੇ  
 ਮਾਰ ਲੈਣੇ ਨੇ ਰਾਕਸ਼ ਸਾਰੇ ।  
 ਫਿਰਦੇ ਡਾਲਰ ਦੇ ਵਣਜਾਰੇ ।

ਜਾਗ ਪਓ ਕਸ਼ਮੀਰੀ ਝੀਲੋਂ  
 ਪਹਿਰੇਦਾਰ ਬਣੋ ਨੀ ਚੀਲੋਂ  
 ਪੁਸ਼ਪੋ ਹੋ ਜਾਓ ਅੰਗਿਆਰੇ  
 ਕੰਡਿਓ ਬਣ ਜਾਓ ਤਿਖੇ ਆਰੇ  
 ਚੱਪੂ ਹੋ ਜਾਣ ਤੋਪਾਂ ਗੰਨਾਂ  
 ਅਸਲਾ-ਖਾਨੇ ਹੋਣ ਸ਼ਕਾਰੇ ।  
 ਫਿਰਦੇ ਡਾਲਰ ਦੇ ਵਣਜਾਰੇ ।

ਅੰਬਰਾਂ ਜਿਹੇ ਕਰੋੜਾਂ ਚੋਗੇ  
 ਖੁਸ਼ਬੂਆਂ ਨੂੰ ਸਾਂਭਣ ਜੋਗੇ

ਜੁੱਗਾਂ ਜੁੱਗਾਂ ਦੀ ਕਲਾ ਦਵਾਲੇ  
ਕਲਮਾਂ ਨੇੜੇ ਬਣ ਕੇ ਤਣੀਆਂ  
ਪਿਆਰ ਖੁਸ਼ੀ ਦੇ ਹਾਂ ਮਤਵਾਲ  
ਅਸੀਂ ਬਹਾਰਾਂ ਦੇ ਰਖਵਾਲੇ  
ਹਟੋ ਪਰਾਂ ਧਰਤੀ ਦੇ ਭਾਰੋ  
ਅੰਮਨਾ ਦੇ ਗੁੰਜੇ ਲਲਕਾਰੇ ।  
ਫਿਰਦੇ ਡਾਲਰ ਦੇ ਵਣਜਾਰੇ ।



## ਮੀਰਾ ਕਦਲ ਤੇ ਇਕ ਕੁੜੀ

ਮਰ ਜਾਣੀ ਦੀ ਚਾਲ ਵੇਖ ।

ਊੱਡ ਜਾਣੀ ਦੇ ਵਾਲ ਵੇਖ ।

ਹੁਸਨ ਰਬਾ ਤੂੰ ਉਸ ਨੂੰ ਦਿੱਤਾ,

ਸਾਡਾ ਵੀ ਤੇ ਹਾਲ ਵੇਖ ।

ਤੂੰ ਤੇ ਹੈਂ ਦੱਗਦੀ ਅੰਗਿਆਰੀ,

ਸੁੱਕੇ ਕੱਖ ਵੀ ਬਾਲ ਵੇਖ ।

ਅੰਬਰ ਦੇ ਵਲ ਝਾਕਣ ਵਾਲੇ,

ਪੈਰਾਂ ਅੱਗੇ ਖਾਲ ਵੇਖ ।

ਝੜ ਝੜ ਪੈਂਦੀਆਂ ਨੇ ਖੁਸ਼ਬੂਆਂ,

ਚੰਨਣ ਦਾ ਇਹ ਡਾਲ ਵੇਖ ।

ਤੇਰਾ ਮੇਲ ਜਿੰਦਗੀ ਅੰਦਰ,

ਬਣ ਗਿਆ ਇਕ ਸਵਾਲ ਵੇਖ ।

ਫੱਸ ਗਏ ਪੰਛੀ ਊੱਡਦੇ ਊੱਡਦੇ,

ਚੁੰਨੀ ਦਾ ਇਹ ਜਾਲ ਵੇਖ ।

ਤੂੰ ਚੜ੍ਹਦੇ ਸੂਰਜ ਦੀ ਲਾਲੀ,  
ਖੁੰਜੇ ਹੋ ਗਏ ਲਾਲ ਵੇਖ ।

ਨੈਣਾਂ ਰਾਹੀਂ ਆਇਆ ਜਿਹੜਾ,  
ਸਾਡੇ ਗੱਲ ਜੰਜਾਲ ਵੇਖ ।

ਤੇਰੇ ਰਾਗ-ਮਈ ਚਿਹਰੇ ਤੇ,  
ਸਾਡਾ ਖੁੰਜਿਆ ਤਾਲ ਵੇਖ ।

ਦਰ ਤੇਰਾ ਸਵਰਗਾਂ ਤੋਂ ਮਹਿੰਗਾ,  
ਅਸਾਂ ਲਿਆ ਹੈ ਭਾਲ ਵੇਖ ।

ਘਰ ਤੇਰੇ ਰੂਹ ਛੱਡ ਆਇਆ ਹਾਂ,  
ਸਾਡੀ ਵੀ ਇਹ ਘਾਲ ਵੇਖ ।

ਜੀਉਣ ਜੋਗੀਏ ਜੀਵਣ ਜੋਗਾ,  
ਸਾਡਾ ਵੀ ਇਹ ਖਿਆਲ ਵੇਖ ।



## ਸੜਕ

ਇਕ ਸੜਕ ਮੇਰੀ ਉਦਾਸੀ  
ਜਿਉਂ ਜਿਉਂ ਪੁੱਟਦਾ ਹਾਂ ਇਹਨੂੰ  
ਹੋਰ ਪੱਕੀ ਹੋ ਰਹੀ ਹੈ ।

ਏਸ ਉਤੇ ਨੇ ਰਵਾਂ  
ਕਾਫਲੇ ਮੇਰੇ ਗਮਾਂ ਦੇ  
ਇਕ ਰੈਰਾਨੀ !  
ਦੇ ਰਹੀ ਹੈ ਹਰੀ ਝੰਡੀ ।

ਪਤਾ ਮੰਜ਼ਲ ਦਾ ਨਹੀਂ ਹੈ  
ਫੇਰ ਵੀ  
ਇਹ ਕਾਫਲੇ ਰੁੱਕਦੇ ਨਹੀਂ  
ਹੋਰ ਗਹਿਰੀ ਹੈ ਉਦਾਸੀ  
ਹੋਰ ਉਖੜੀ ਹੈ ਸੜਕ ।

## ਕਸ਼ਮੀਰ

ਐ ਮੇਰੇ ਕਸ਼ਮੀਰ  
ਤੂੰ ਹੈ ਭਾਰਤ-ਮਾਂ ਦੀ ਗੱਦੇ  
ਸਵਰਗਾਂ ਦੀ ਤਸਵੀਰ ।

ਤੇਰੇ ਹੁੱਲਾਂ ਵਿਚੋਂ ਪੈਂਦੇ  
ਦੇਵਤਿਆਂ ਦੇ ਝੌਲੇ  
ਤੇਰੀਆਂ ਕਲੀਆਂ ਉੱਤੇ ਤੁਰਦੀਆਂ  
ਹੂੰਗਾਂ ਹੌਲੇ ਹੌਲੇ  
ਅਤਰ ਛੜਿਕ ਕੇ ਜਾਂਦੇ ਤੇਰੇ  
ਲੰਘਦੇ ਵਾਹ-ਵਰੋਲੇ  
ਕੁਦਰਤ ਰਾਣੀ ਲਹਿਰਾਂ ਉੱਤੇ  
ਝਾੰਜਰ ਪਈ ਛਣਕਾਏ  
ਤੈਨੂੰ ਵਿੰਹਦਿਆਂ ਭੁੱਲ ਜਾਂਦੇ ਨੇ  
ਰੱਬੀ ਜਲਵੇ ਪੀਰ ।

ਝੀਲ ਤੇਰੀ ਵਿਚ ਚੰਦ੍ਰਮਾਂ ਤੇ  
ਤਾਰੇ ਉਤਰ ਆਏ  
ਜਾਪ ਰਿਹਾ ਹੈ ਜਿਉਂ ਦੇਵੀ ਨੇ  
ਬੁਦੇ ਹੈਣ ਸਜਾਏ  
ਲਹਿਰਾਂ ਦੇ ਨਾਲ ਲੁਕਣ ਮੀਟੀਆਂ  
ਖੇਡਣ ਆਉਂਦੇ ਸਾਏ  
ਕੰਠਾਂ ਦੇ ਵਿਚ ਛੱਪ ਛੱਪ ਕਰਕੇ  
ਗੱਲਾਂ ਕਰਨ ਸ਼ਕਾਰੇ  
ਬਿਨਾਂ ਕਮਾਨੋ ਨੈਣ ਰੰਗੀਲੇ  
ਬਣ ਜਾਂਦੇ ਨੇ ਤੀਰ ।

ਐ ਮੇਰੇ ਕਸ਼ਮੀਰ  
ਤੂ ਹੈ ਭਾਰਤ-ਮਾਂ ਦੀ ਗੱਦੇ  
ਸਵਰਗਾਂ ਦੀ ਤਸਵੀਰ ।

ਪਰਬਤ ਤੇਰੇ ਫੁੱਲ-ਪਤੀਆਂ ਦੀ  
ਬੁਕਲ ਮਾਰੀ ਰੱਖਦੇ  
ਸਿਰ ਦੇ ਉੱਤੇ ਧੁੱਪ ਜਿਹੀ ਇਕ  
ਪੱਗ ਸਵਾਰੀ ਰੱਖਦੇ  
ਜੁਗਾਂ ਜੁਗਾਂ ਦੀ ਸੀਨੇ ਅੰਦਰ  
ਯਾਦ ਪਿਆਰੀ ਰੱਖਦੇ,

ਠੰਡੇ ਮਿੱਠੇ ਚਸ਼ਮੇ ਦੇ ਕੇ  
ਆਪ ਸਰੂਰੇ ਰਹਿੰਦੇ  
ਘਟਾ ਕਾਲੀਆਂ ਜਦੋਂ ਵਰਦੀਆਂ  
ਹੋ ਜਾਂਦੇ 'ਦਲਗੀਰ ।

ਚੀਲਾਂ ਨੇ ਮੁਟਿਆਰਾਂ ਖੜੀਆਂ  
ਵੇਲਾਂ ਚੁਨੀਆਂ ਲ ਕੇ  
ਰਾਗ ਛੇੜਦਾ ਪਿਆ ਸਪੈਦਾ  
ਅਰਸੋਂ ਧੁਨੀਆਂ ਲੈ ਕੇ  
ਖਿੜ੍ਹ ਖਿੜ੍ਹ ਹਸਦੀ ਪਈ ਫੁਲਵਾੜੀ  
ਆਸਾਂ ਪੁੱਨੀਆਂ ਲੈ ਕੇ  
ਡਾਲੀ ਡਾਲੀ ਜਾਪ ਰਹੀ ਹੈ  
ਛੁੱਲਾਂ ਨਾਲ ਪਰਤੀ  
ਇੰਜ ਲਗਦਾ ਹੈ ਰਾਂਝੇ ਦੇ ਗੱਲ  
ਮਿਲਦੀ ਜਾਵੇ ਹੀਰ ।

ਐ ਮੇਰੇ ਕਸ਼ਮੀਰ  
ਤੂੰ ਹੈ ਭਾਰਤ-ਮਾਂ ਦੀ ਗੱਦੇ  
ਸਵਰਗਾਂ ਦੀ ਤਸਵੀਰ ।

ਖੇਤ ਤੇਰੇ ਦੀਆਂ ਮੁੰਜਰਾਂ ਵਿਚੋਂ  
 ਕਿਰਦੀਆਂ ਨੇ ਖੁਸ਼ਬੂਆਂ  
 ਗੋਰੇ ਮੂੰਹ ਤੇ ਜੁਲਫਾਂ ਵਾਂਗ  
 ਵਲ ਖਾਂਦਾ ਹੈ ਧੂਆਂ  
 ਸੰਗਮਰਮਰ ਦੀ ਮੂਰਤ ਜਾਪੇ  
 ਹੁਸਨ ਖੇਡਦਾ ਲੂਆਂ  
 ਕੇਸਰ-ਕਿਆਰੀ ਲਾਂਲ ਬਿੰਦੜੀ  
 ਲਾਵੇ ਸਗਨਾਂ ਵਾਲੀ  
 ਛੁੱਲ ਆਪੇ ਵਿਚ ਮੂੰਹ ਚੁਮਦੇ ਨੇ  
 ਜਿਉਂ ਮਿਲਦੇ ਨੇ ਵੀਰ ।

ਸ਼ਹਿਤਾਂ ਵਰਗੀਆਂ ਮਿੱਠਤਾਂ ਵੰਡਣ  
 ਬਾਗਾਂ ਵਿਚ ਬਹਾਰਾਂ  
 ਬਦਾਮ ਖਰੋਟ ਅੰਗੂਰ ਝੂਮਦੇ  
 ਨੀਵੀਂ ਪਾਈ ਅਨਾਰਾਂ  
 ਨਾਖਾਂ ਜਾਪਣ ਜਿਉਂ ਪੰਜਾਬੋਂ  
 ਆਈਆਂ ਤੁਰ ਕੇ ਨਾਰਾਂ  
 ਸੇਬਾਂ ਦੀ ਗੱਲ ਲਾਲ ਹੋਈ ਹੈ  
 ਸ਼ੋਖ ਗਲਾਸ ਪਿਆਰੇ  
 ਦਿਉਦਾਰ ਨੇ ਜੀਵਨ ਜੋਗੀ  
 ਦਿੱਤੀ ਹੈ ਤਾਸੀਰ ।

ਐ ਮੇਰੇ ਕਸ਼ਮੀਰ  
ਤੂੰ ਹੈ ਭਾਰਤ-ਮਾਂ ਦੀ ਗੱਦੇ  
ਸਵਰਗਾਂ ਦੀ ਤਸਵੀਰ ।

ਹੁਨਰ ਅਜੂਬਾਂ ਨੈਣਾਂ ਦੇ ਵਿਚ  
ਧੂੜੀ ਜਾਏ ਹੈਰਾਨੀ  
ਹੁਸਨ ਝਲਕਦਾ ਰੱਬੀ ਜਲਵਾ  
ਕੁਦਰਤ ਆਪ ਜਵਾਨੀ  
ਖਾਕ ਸਾਂਭ ਕੇ ਸੂਰਜ ਖੜਦਾ  
ਵੰਡਣ ਲਈ ਨਿਸ਼ਾਨੀ  
ਚੰਨ ਚਾਨਣੀ ਰੂਪ ਨਰੋਇਆ  
ਜਿਨਾਰੇ ਛੁੱਲਾਂ ਵਰਗੇ  
ਅੱਜ ਪਈ ਮੱਥੇ ਤੇ ਚਮਕੇ  
ਅਮਨਾਂ ਦੀ ਤਕਦੀਰ ।

ਤੂੰ ਸਾਡੀ ਕਵਿਤਾ ਦੀ ਪੰਗਤੀ  
ਤੂੰ ਰਾਗਾਂ ਦਾ ਜਾਇਆ  
ਸਾਡੀਆਂ ਬਾਵਾਂ ਦਾ ਤੇਰੇ ਤੇ  
ਲੋਹੇ ਵਰਗਾ ਸਾਇਆ  
ਖੂਨ ਤੇਰੇ ਨੇ ਜੱਗ ਸਾਰੇ ਤੇ  
ਅਮਨ ਤਰਾਨਾ ਗਾਇਆ  
ਅੱਜ ਕਰੋੜਾਂ ਸੀਨੇ ਧੜਕਣ  
ਤੇਰੀ ਯਾਦ ਦੁਵਾਲੇ

ਦੁਸ਼ਮਣ ਦੇ ਲਈ ਟਾਣੀ ਤੇਰੀ  
ਭਣ ਜਾਏ ਸ਼ਮਸ਼ੀਰ ।

ਅੰ ਮੇਰੇ ਕਸ਼ਮੀਰ  
ਤੂ ਹੈ ਭਾਰਤ-ਮਾਂ ਦੀ ਗੱਦੇ  
ਸਵਰਗਾਂ ਦੀ ਤਸਵੀਰ ।



## ਭਾਗ ਭਰੋ

ਬੈਠੀ ਵਿਚ ਕਸਮੀਰ ਦੇ ਇਕ ਭਾਗਾਂ ਵਾਲੀ ।

ਜਿਸ ਦੇ ਉੱਤੇ ਟਪਕਦੀ ਪਿਆਰਾਂ ਦੀ ਲਾਲੀ ।

ਪ੍ਰੇਮ ਵਿਚ ਸੀ ਝੁਲਦੀ ਜਿਉਂ ਝੁਲਦੀ ਡਾਲੀ ।

ਨਾਂ ਇਕ ਇਸ਼ਾਰਾ ਓਸ ਦਾ ਸੀ ਰਮਜ਼ੇ ਖਾਲੀ ।

ਆਪੇ ਪਾ ਬੁਝਾਰਤਾਂ ਆਪੇ ਹੀ ਬੁੱਝੇ ।

ਕੋਈ ਨਾ ਜਾਣੇ ਸਾਰ ਤੀਰ ਨੇ ਵੱਜੇ ਗੁੱਝੇ ।

ਆਖੇ ਮੇਰੇ ਪ੍ਰੀਤਮਾਂ ਦਰਸ਼ਨ ਦਖਲਾ ਜਾ ।

ਬਾਂਕੇ ਨੈਣਾਂ ਵਾਲਿਆ ਕਲਗੀ ਚਮਕਾ ਜਾ ।

ਏਧਰ ਵੀ ਇਕ ਮਿਰਗ ਹੈ ਸ਼ਕਾਰ ਬਨਾ ਜਾ ।

ਆ ਜਾ ਸੋਮੇ ਸੀਤ ਤੇ ਸੀਤਾਂ ਵਰਤਾ ਜਾ ।

ਮੀਠ ਹੋਈ ਜਿੰਦ ਤੜਫਦੀ ਖਾਂਦੀ ਏ ਘੇਰੇ ।

ਏਦਾਂ ਹੀ ਪਥੇ ਲੁੱਛਸਾਂ ਪਾਸੇ ਨਾ ਫੇਰੇ ?

ਚੁਣ ਚੁਣ ਉੱਨਾਂ ਸੋਹਣੀਆਂ ਮੈਂ ਚੇਰ ਬਨਾਇਆ ।

ਬੱਦੀਆਂ ਸੱਭੇ ਕੱਤ ਕੇ ਤਾਣੀ ਨੂੰ ਲਾਇਆ ।

ਨਾਲ ਪ੍ਰਮ ਉਣਾ ਕੇ ਤੇ ਧੋ ਸੁਕਾਇਆ ।

ਦਿਲੋਂ ਵਿਉਂਤਾਂ ਸੋਚ ਕੇ ਕੈਂਚੀ ਨੂੰ ਲਾਇਆ ।

ਤੋਪੇ ਤੋਪੇ ਨਾ ਤੇਰਾ ਲੈ ਚੋਲਾ ਸੀਤਾ ।

ਬੇ-ਪ੍ਰਵਾਵਾ ਧੰਨ ਹੈ ਤੂੰ ਗਹੁ ਨਾ ਕੀਤਾ ।

ਕੋਇਲੇ ਨੀ ਛੱਡ ਰਾਗ ਨੂੰ ਗਊਂ ਉਹਦੇ ਢੋਲੇ ।

ਬੁਲਬੁਲ ਨੂੰ ਕਹੋ ਫੁੱਲ ਵੇ ਮਾਹੀ ਨੂੰ ਟੋਲੇ ।

ਵੇ ਕਾਵਾਂ ਤੂੰ ਉੱਡ ਕੇ ਜਾ ਪ੍ਰੀਤਮ ਕੋਲੇ ।

ਆਖੀਂ ਬੈਠੋਂ ਤਖਤ ਦੇ ਸੁਣਦਾ ਨਹੀਂ ਰੋਲੇ ?

ਸ਼ਧਰਾਂ ਨੂੰ ਹੈ ਪਾਲਦੀ ਯਾਦਾਂ ਨੂੰ ਖਾਦੀ ।

ਵੇ ਦੋ ਜਹਾਨੀ ਸ਼ਹਿਨਸ਼ਾਹ ਰੋਂਦੀ ਉੰ ਬਾਦੀ ।

ਏਧਰ ਲੱਗੀ ਵੈਰਲਸ ਓਧਰ ਜਾ ਖੜਕੀ ।

ਦਿਲ ਦੀ ਦਿਲ ਨੂੰ ਤਾਰ ਗਈ ਸੀਨੇ ਵਿਚ ਰੜਕੀ ।

ਏਧਰ ਬਿਜਲੀ ਚਮਕ ਪਈ ਓਧਰ ਜਾ ਕੜਕੀ ।

ਏਧਰ ਬਿਸਮਿਲ ਮੁਰਗ ਹੈ ਜਿੰਦ ਓਧਰ ਫੜਕੀ ।

ਤਖਤੋਂ ਉੱਠੇ ਪਾਤਸ਼ਾਹ ਰਾਕੀ ਨੂੰ ਫੜਿਆ ।

ਦੋ ਤਲਵਾਰਾਂ ਵਾਲਾ ਮਾਰ ਪਲਾਕੀ ਚੜਿਆ ।

ਵਾਯੂ-ਮੰਡਲ ਨਾਲ ਕੀਤੀਆਂ ਨੀਲੇ ਗੱਲਾਂ ।

ਲੰਘ ਗਿਆ ਇਕ ਸੁਕਰੇ ਜੰਗਲ ਉੰ ਝੱਲਾਂ ।

ਤਰਦਾ ਜਾਂਦਾ ਪੈਣ ਤੇ ਉਹ ਮੋਹਰੀ ਦੱਲਾਂ ।

ਸਾਗਰ ਪਰਬਤ ਲੰਘਿਆ ਮੈਂ ਸਦਕੇ ਲੱਲਾਂ ।

ਆਇਆ ਇਕ ਅਸਵਾਰ ਨੂਰ ਦੀ ਲਾਲੀ ਦਮਕੇ ।

ਵਾਹ ਵਾਹ ਵਿਚ ਕਸ਼ਮੀਰ ਦੇ ਅੱਜ ਕਲਗੀ ਚਮਕੇ ।

ਪੁਛਣ ਲੱਗਾ ਰਾਹ ਦੀਨ ਦੁਨੀ ਦਾ ਮਾਹੀ ।

ਕਰਦਾ ਗਿਆ ਨਿਹਾਲ ਵੱਲੀ ਹੋ ਗਿਆ ਸਹਾਈ ।

ਜੀਵਨ-ਮੁਕਤੀ ਬਖਸ਼ਦਾ ਕੱਟ ਦਿੰਦਾ ਫਾਹੀ ।

ਕਹਿੰਦੇ ਲੋਕੀਂ ਆ ਗਿਆ ਅਲਬੇਲਾ ਰਾਹੀਂ ।

ਬਿਟ ਬਿਟ ਵਿੰਹਦੇ ਰਹਿ ਗਏ ਓ ਗਈ ਅਸਵਾਰੀ ।

ਵਿਹੜੇ ਅੰਦਰ ਆ ਗਿਆ ਓਹ ਪ੍ਰਾਪਕਾਰੀ ।

ਭਾਗ ਭਰੀ ਦੇ ਭਰ ਗਏ ਦੋ ਨੈਣ ਕਟੋਰੇ ।

ਕੰਵਲ ਮੁੱਖ ਤੇ ਮਸਤ ਹੋਏ ਦੋ ਭੈਰੇ ਬੌਰੇ ।

ਕਹਿੰਦੀ ਮੁੱਕੇ ਹਿਜਰ ਟੁੱਟ ਕੇ ਸਾਰੇ ਝੋਰੇ ।

ਆਇਆ ਦਲ ਸਿੰਗਾਰ ਮੇਰ ਦੀ ਤੁਰਦਾ ਤੋਰੇ ।

ਆ ਕੇ ਅੰਗਣ ਮੱਲਿਆ ਕੀਤਾ ਸੋ ਨਿਹਾਲ ।

ਕਹਿੰਦੇ ਭਾਗਾਂ ਵਾਲੀਏ ਸਤਿ ਸ੍ਰੀ ਅਕਾਲ ।

ਝੱਲੀ ਹੋਈ ਨੱਠ ਕੇ ਝੱਟ ਪੈਰੀਂ ਢਹਿ ਪਈ ।

ਕਹਿੰਦੀ ਭੁੱਲੋਂ ਰਾਹ ਵਾਗ ਜਾਂ ਵਿੰਗੀ ਪੈ ਗਈ ।

ਕੌਲਾਂ ਕਿਉਂ ਨਾ ਪ੍ਰੀਤਮਾ ਓਧਰ ਨੂੰ ਲੈ ਗਈ ।

ਭਾਗ ਭਰੀ ਹਾਂ ਅੱਜ ਸੈਂ ਖਲਕਤ ਤੇ ਰਹਿ ਗਈ ।

ਉਤਰ ਆਈ ਜੋਤ ਕਿੱਲੇ ਤੇ ਬੱਦਾ ਘੜਾ ।  
 ਕਹਿੰਦੇ ਭਾਗਾਂ ਵਾਲੀਏ ਲਿਆ ਪਾਈਏ ਜੋੜਾ ।  
 ਆਲਾ ਖੋਲੇ ਨੱਠ ਕੇ ਬਸਤਰ ਫੜ ਕੱਢੇ ।  
 ਲਹਿਰ ਖੁਸ਼ੀ ਦੀ ਫਿਰ ਗਈ ਗਮ ਜਿਗਰੋਂ ਛੁੱਡੇ ।  
 ਖੇਤੀ ਪੱਕੀ ਆਸ ਦੀ ਤੇ ਖਿੜ ਗਏ ਡੁੱਡੇ ।  
 ਅੰਦਰੋਂ ਤਾਨਾ ਉਠੀਆਂ ਅਗੋਂ ਫਰਕੇ ਖੱਬੇ ।  
  
 ਲਾਹ ਲੈ ਭਰੀਏ ਸਧਰਾਂ ਸਤਗੁਰ ਜੀ ਬੋਲੇ ।  
 ਐਵੇਂ ਰੋ ਰੋ ਗਾਲ ਲੈ ਤੂ ਨੈਣ ਅਮੋਲੇ ।  
  
 ਸ਼ਾਹੀ ਬਸਤਰ ਲਾਹ ਕੇ ਚੋਲੇ ਨੂੰ ਪਾਇਆ ।  
 ਖਦਰ ਗਿਆ ਜਿੱਤ ਰੇਸ਼ਮ ਨੇ ਮੂੰਹ ਛਪਾਇਆ ।  
 ਬੱਧਾ ਨਾਲ ਪ੍ਰੇਮ ਦੀਆਂ ਤਣੀਆਂ ਦੇ ਆਇਆ ।  
 ਪਿਆਰ ਪ੍ਰੀਤਾਂ ਜਿੱਤੀਆਂ ਸੱਭ ਜਗਤ ਹਰਾਇਆ ।  
 ਵੇਖ ਰਾਹੀਂ ਵੇ ਨੈ ਪ੍ਰੇਮ ਦੀ ਇੰਜ ਤਰੀ ਦੀ ।  
 ਰੱਖ ਲੈ ਪੱਕੀ ਡੋਰ ਤਾਂਗ ਲੈ ਭਾਗ ਭਰੀ ਦੀ



## ਤੁਬਾਈਆਂ

ਕਲਮ ਜੇ ਕੰਬਣੀ ਖਾਹ ਗਈ  
ਜਮਾਨਾ ਡਰ ਗਿਆ ਸਮਝੋ ।  
ਮਿਤਰ ਜੇ ਆਪ ਡੋਬਣਗੇ  
ਪਿਆਰਾ ਤਰ ਗਿਆ ਸਮਝੋ ।  
ਲਗਨ ਮੇਰੀ ਨੇ ਜਾਇਆ ਹੈ  
ਇਸ਼ਕ ਪੁਤਰ ਪਲੇਠੀ ਦਾ,  
ਅਗਰ ਇਹ ਮਰ ਗਿਆ ਯਾਰੋ  
ਤਾਂ ਮੈਨੂੰ ਮਰ ਗਿਆ ਸਮਝੋ ।

ਸਦਾ ਬਹਾਰ ਬਗੀਚੇ ਦੇ ਫੱਲ  
ਲਾਹ ਕੇ ਕੱਚੇ ਵੇਚ ਰਿਹਾ ਹਾਂ ।  
ਝੂਠਿਆਂ ਉੱਤੋਂ ਵਾਰ ਵਾਰ ਕੇ  
ਧੁਰ ਦੇ ਸੱਚੇ ਵੇਚ ਰਿਹਾ ਹਾਂ ।  
ਦਿਆ-ਹੀਣ, ਮੁਜ਼ਰਮ, ਅਪਰਾਧੀ  
ਫੜਕੇ ਮੈਨੂੰ ਦਿਉ ਸਜਾਵਾਂ,

ਪਾਲਣ ਲਈ ਪਤਨੀ ਦੇ ਬੱਚੇ  
ਆਪਣੇ ਬੱਚੇ ਵੇਚ ਰਿਹਾ ਹਾਂ ।

ਬੰਦਾ ਨਾ ਬੰਦਗੀ ਨੂੰ ਸਮਝੇ  
ਸੁਣਦਾ ਰੋਜ਼ ਕਥਾਵਾਂ ।  
ਰੂੜੀ ਲੈ ਕੇ ਅੰਮ੍ਰਿਤ ਵੰਡਣ  
ਖੇਤੀਆਂ ਅਤੇ ਹਵਾਵਾਂ ।  
ਬੰਦਾ ਹੈ ਬੰਦੇ ਦਾ ਵੈਰੀ  
ਰੁੱਖਾਂ ਤੋਂ ਕੁਝ ਸਿੱਖੇ,  
ਤਪਸ਼ਾਂ ਸਹਿ ਕੇ ਜੋ ਵਰਤਾਊਂਦੇ  
ਠੰਡੀਆਂ ਮਿੱਠੀਆਂ ਛਾਵਾਂ ।



## ਕਸ਼ਮੀਰਨ ਧੀ ਨੂੰ ਚਿੱਠੀ

ਪੀ ਮੇਰੀ ਲਾਡਾਂ ਦੀ ਜਾਈ ਧੀ ਮੇਰੀ ਆਸਾਂ ਦੀ ਡੋਰੀ ।  
ਹੇਥੂ ਆਪਣੀ ਝੋਲੀ ਪਾਏ ਫੁੱਲ ਵਰਾ ਕੇ ਸੌਹਰੇ ਤੋਰੀ ।

ਦਰਦ ਮੇਰੇ ਨੂੰ ਜਾਨਣ ਵਾਲੀ ਮੇਰੀਆਂ ਸੋਚਾਂ ਦੀ ਓ ਹਾਣੀ ।  
ਮੇਰੀ ਪੀੜ ਲੁੱਕੀ ਹੋਈ ਸਾਰੀ ਉਹਨੇ ਸੀ ਮੁਸਕਾ ਕੇ ਜਾਣੀ ।

ਗੂਪ ਮੇਰੀ ਕਵਿਤਾ ਦਾ ਜੀਉਂਦਾ ਰੰਗ ਮੰਚ ਦੀ ਰੌਣਕ ਮੇਰੀ ।  
ਸੱਤ-ਰੰਗਾਂ ਦੀ ਪੀਂਘ ਵਾਂਗ ਓ ਕਦੇ ਕਦੇ ਪਾਏਗੀ ਫੇਰੀ ।

ਉਹਦੇ ਪਾਸਿਉਂ ਆਉਣ ਹਵਾਵਾਂ ਮਹਿਕਿਆ ਮਹਿਕਿਆ ਵਿਹੜਾ ਜਾਪੇ ।  
ਬੋਲ ਰਹੀਆਂ ਖਿਲਗੀਆਂ ਚੀਜ਼ਾਂ ਸਾਂਭ ਲਵੇਗੀ ਆ ਕੇ ਆਪੇ ।

ਇਸ ਨਗਰੀ ਦੀ ਸਾਰੀ ਮਿੱਟੀ ਉਹਦੀਆਂ ਤੋਰਾਂ ਤੋਂ ਹੈ ਜਾਣੂ ।  
ਨਾਂਅ ਉਹਦੇ ਸਾਲਾਂ ਨਾਲ ਬਦਲੇ ਤੋਸੀਂ ਗੁੜੀ ਰਾਣੇ ਮਾਣੂ ।

ਉਸ ਦੀਆਂ ਮਿੱਠੀਆਂ ਜਿਦਾਂ ਅਸਾਨੂੰ ਉਹਦੇ ਰੋਸੇ ਬੜੇ ਪਿਆਰੇ,  
ਕਈ ਵਾਰੀ ਮੈਂ ਕੱਠੇ ਕਰਕੇ ਚਾਅ ਘਰ ਦੇ ਸੀ ਉਸ ਤੋਂ ਵਾਰੇ ।

ਤੇਂਗੀਆਂ ਦੇ ਵਿਚ ਉਸ ਦੇ ਅਥਰੂ ਕਦੇ ਨਾ ਸੈਬੋਂ ਗਏ ਸਹਾਰੇ ।  
ਚੰਨ ਮੈਂ ਧੀ ਦੇ ਮੱਥੇ ਲਾਇਆ ਕੇਸਾਂ ਦੇ ਵਿਚ ਜੜੇ ਸਤਾਰੇ ।

ਅਕਲਾਂ ਉਹਦੀਆਂ ਲਿਸਕੀਆਂ ੨ ਵਿਦਿਆ ਉਹਦੀ ਸੁੱਲਜੀ ਹੋਈ ।  
ਉਹਦੀਆਂ ਲਾਵਾਂ ਵੇਲੇ ਮੇਰੀ ਇਕ ਅੱਖ ਹੱਸੀ ਇਕ ਅੱਖ ਰੋਈ ।

ਮੈਂ ਆਪਣੇ ਗੁਲਦਸਤੇ ਵਿਚੋਂ ਛੁੱਲ ਸਹਿਜ ਨਾਲ ਉਥੇ ਧਰਿਆ ।  
ਮੇਰੇ ਇਜ ਪ੍ਰਵਾਰ ਦੇ ਵਾਂਗੂ ਉਹ ਪ੍ਰਵਾਰ ਹੈ ਭਰਿਆ ਭਰਿਆ ।

“ਕਦੇਂ ਆਏਂਗੀ ਸੁੰਦਰ ਪੰਗਤੀ” ਚਿੱਠੀ ਦੇ ਵਿਚ ਹਰਫ ਸਜਾਵਾਂ ।  
ਸਖੀਆਂ ਦੇ ਵਿਚ ਤੈਨੂੰ ਦੇਖਾਂ ਮੱਥਾ ਚੁੱਮ ਕੇ ਸੀਨੇ ਲਾਵਾਂ ।

ਮੇਰੇ ਘਰ ਚੋਂ ਬਦਲੀ ਬਣਕੇ ਤੂੰ ਵੱਸੀ ਹੈਂ ਦੂਰ-ਦੂਰੇਡੇ ।  
ਤਾਂ ਮੈਂ ਜਾਣਾ ਉਸ ਬਾਗ ਵਿਚ ਡਹਿਬਰ ਤੇਰੀ ਹੱਸ ਹੱਸ ਖੇਡੇ ।

ਤੇਰਿਆਂ ਸੁਪਨਿਆਂ ਦਾ ਜੋ ਰਾਜਾ ਉਸ ਦੇ ਸੁਪਨੇ ਪੂਰੇ ਕਰਨੇ ।  
ਉਹਦਿਆਂ ਬੱਕਿਆਂ ਅੰਗਾਂ ਦੇ ਵਿਚ ਅਤਰਾਂ ਦੇ ਤੂੰ ਕਤਰੇ ਭਰਨੇ ।

ਦੇਸ਼ ਤੇਰਾ ਛੁੱਲਾਂ ਦਾ ਮਾਲੀ ਦੇਸ਼ ਤੇਰਾ ਸੇਬਾਂ ਦਾ ਵਾਲੀ ।  
ਦੇ ਦਿਲ ਜੇਕਰ ਮਿਲ ਕੇ ਹੱਸੇ ਝੂਮ ਪਏਗੀ ਡਾਲੀ ਡਾਲੀ ।

ਤੈਨੂੰ ਵੇਂਦੀਆਂ ਨੇ ਦੋ ਥਾਵਾਂ ਇਕ ਨੇ ਸਾਂਭੀ ਇਕ ਨੇ ਜਾਈ ।  
ਪਿਆਰ ਨੂੰ ਜਿਹੜੀ ਵੰਡਣਾ ਜਾਣੇ ਉਹ ਨਹੀਂ ਹੁੰਦੀ ਧੀ ਪਰਾਈ ।

ਇਹ ਪਰਬਤ ਇਹ ਗੁੰਜਲਾਂ ਰਸਤੇ ਸਾਡੇ ਰਾਹ ਦੀ ਰੌਣਕ ਬਣਦੇ ।  
ਮਹਿਰਮ ਰਹਿਣ ਦਿਲਾਂ ਦੀਆਂ ਬਣੀਆਂ ਮਾਪੇ ਲਾਡਲੀਆਂ ਨੇ ਜਣਦੇ ।

ਲਾਡ ਮੇਰੇ ਨੇ ਹੋਰ ਵੀ ਇਥੇ ਪਰ ਤੂੰ ਮੇਰੀ ਪ੍ਰੀਤ ਸੁਨਖੀ ।  
ਅੱਖ ਦੀ ਪੁਤਲੀ ਵਾਂਗ ਮੈਂ ਤੇਰੀ ਜਿੰਦੜੀ ਸਾਂਭ ਸਾਂਭ ਕੇ ਰੱਖੀ ।

ਜੀ ਕਰਦਾ ਸੀ ਤੈਨੂੰ ਦਿੰਦਾ ਜੱਗ ਸਾਰੇ ਦੀਆਂ ਸੁਹਣੀਆਂ ਦਾਤਾਂ ।  
ਗਰੀਬ ਲਿਖਾਰੀ ਦੇ ਸੱਕਿਆ ਹੈ ਤੈਨੂੰ ਮਿੱਠੀਆਂ ਪ੍ਰੀਤ-ਸੁਗਾਤਾਂ ।

ਰੱਖੀ ਧੀਏ ਚੱਜ ਨਰੋਏ, ਰੱਖੀ ਧੀਏ ਬੋਲ ਮਖਾਣੇ ।  
ਝੀਲ, ਸਰੋਵਰ ਦੇ ਜੱਲ ਵਾਂਗੂ ਕਦੇ ਨਾ ਹੁੰਦੇ ਪਿਆਰ ਪੁਰਾਣੇ ।



## ਸਾਡੀ ਤੇਰਾ

ਸਾਡੀ ਤੇਰਾ ਵਿਚ ਧੜਕਦਾ ਦਿਲ ਰੱਤਾ,  
ਰੱਜ ਰੱਜ ਕੇ ਪਿਆਰ ਇਹ ਮਾਣਦੀ ਹੈ ।

ਜ਼ਰਾ ਨਿਕੀ ਸੀ ਵਦੀ ਪ੍ਰਵਾਨ ਚੜ੍ਹ ਗਈ,  
ਅੱਜ ਇਹ ਵੀ ਸੰਸਾਰ ਦੇ ਹਾਣ ਦੀ ਹੈ ।

ਨੋਕ ਨਾਲ ਮੁਟਿਆਰਾਂ ਦੇ ਘੁੰਡ ਲਾਹ ਕੇ,  
ਚਿਰ ਤੋਂ ਸੁੱਤੀਆਂ ਬਿਜਲੀਆਂ ਰਾਣ ਦੀ ਹੈ ।

ਇਹਦੀ ਧਾਰ ਦੇ ਨੈਣ ਨੇ ਬਹੁਤ ਤਿੱਖੇ,  
ਵੇਂਹਦੇ ਸਾਰ ਇਹ ਨੀਤ ਪਛਾਣ ਦੀ ਹੈ ।

ਇਹਦੀ ਅਮਨ ਤੇ ਜੰਗ ਦੀ ਵਿਉੰਤ-ਬੰਦੀ,  
ਝੂਠ ਸੱਚ ਇਨਸਾਫ ਨੂੰ ਛਾਣਦੀ ਹੈ ।

ਕਿਰਤ-ਘਣਾ ਤੇ ਦੁਸ਼ਮਨਾਂ ਵੇਖਿਆ ਏ,  
ਖੇਡਾਂ ਖੂਨੀ ਵੀ ਖੇਡਣਾ ਜਾਣ ਦੀ ਹੈ ।



## ਤੇਰੇ ਬੜੀਰ

ਕਸਮੀਰ ਤੇ ਨਹੀਂ ਫੱਬਦਾ ਰਿਹਾ ਤੇਰੇ ਬਗੈਰ ।  
 ਛੁੱਲਾਂ ਚੋਂ ਖੁਸ਼ਬੂ ਲੱਭਦਾ ਰਿਹਾ ਤੇਰੇ ਬਗੈਰ ।  
 ਹੂਰਾਂ ਤੇ ਦੇਵਤੇ ਵੀ ਸਭ ਮੈਲੇ ਜਿਹੇ ਨੇ ਜਾਪੇ,  
 ਮੂੰਹ ਵੇਖਦਾ ਵੀ ਸਭ ਦਾ ਰਿਹਾ ਤੇਰੇ ਬਗੈਰ ।  
 ਦਿਲ ਸਵਰਗ ਦਾ ਸੀ ਡੱਲ ਦੇ ਸੁਦਰ ਕਨਾਰਿਆਂ ਤੇ,  
 ਜਲਵਾ ਅਧੂਰਾ ਰੱਬ ਦਾ ਰਿਹਾ ਤੇਰੇ ਬਗੈਰ ।  
 ਚੰਨ ਸੀ ਸਕਾਰਿਆਂ ਤੋਂ ਮਿੱਠੀ ਜਿਹੀ ਝਾਤ ਪਾਉਂਦਾ,  
 ਦਿਲ ਉਛਲਦਾ ਤੇ ਦੱਬ ਦਾ ਰਿਹਾ ਤੇਰੇ ਬਗੈਰ ।  
 ਆਖਣ ਨੂੰ ਤੇ ਇਹ ਹੈ ਕਿ ਮੇਵੇ ਬੜੇ ਨੇ ਖਾਂਦੇ,  
 ਕੁਝ ਰੋੜ ਜਿਹੇ ਹੀ ਚੱਬਦਾ ਰਿਹਾ ਤੇਰੇ ਬਗੈਰ ।  
 ਰਸਤੇ ਵੀ ਜਾਪਦੇ ਖੱਮ ਕੁਝ ਤੇਰੀ ਜੁਲਫ਼ ਦਾ ਸਨ,  
 ਜਿਹਮ ਨਾਂ ਕਿਸੇ ਢੱਬਦਾ ਰਿਹਾ ਤੇਰੇ ਬਗੈਰ ।  
 ਸਥਨਮ ਜਿਹੀ ਸੀ ਪੈ ਰਹੀ ਨਵਿਆਂ ਨਜ਼ਾਰਿਆਂ ਤੇ,  
 ਮਚਕੌੜਿਆ ਲੱਕ ਪੱਬਦਾ ਰਿਹਾ ਤੇਰੇ ਬਗੈਰ ।



## ਹਿੰਦ ਰੂਸ ਮਿਤਰਤਾ

ਬਾਵਾਂ ਰੂਸ ਅਤੇ ਸਾਡੇ ਹਿੰਦ ਦੀਆਂ  
 ਇਕ ਨਵਾਂ ਸਮਾਜ ਉਸਾਰ ਦੀਆਂ ।  
 ਵੱਡੇ ਅਮਨ ਦੇ ਰੁਖ ਦੀ ਛਾਂ ਹੋਠਾਂ  
 ਪੀਂਘਾਂ ਝੂਟ ਰਹੀਆਂ ਨੇ ਪਿਆਰ ਦੀਆਂ ।  
 ਗੀਤ ਗੁਜਦੇ ਜਾ ਰਹੇ ਘੁਘੀਆਂ ਦੇ  
 ਚਾਲਾਂ ਬਾਜ਼ ਦੀਆਂ ਹਰ ਥਾਂ ਹਾਰ ਦੀਆਂ  
 ਭਾਰਤ-ਮਾਂ ਦੇ ਚਾ ਸੰਗੀਤ ਬਣ ਗਏ  
 ਪੌਣਾਂ ਸੁਘ ਕੇ ਆਈ ਬਹਾਰ ਦੀਆਂ ।

ਲੋਕਾਂ ਸਾਰਿਆਂ ਨੈਣ ਵਿਛਾਏ ਏਦਾਂ  
 ਨੈਣ ਠਾਰ ਦਿਤੇ ਆਇਆਂ ਮਿਤਰਾਂ ਦੇ ।  
 ਅਮਨ ਦੋਖੀਆਂ ਨੂੰ ਕਾਂਬਾ ਛਿੜ ਪਿਆ ਏ  
 ਭੁਂਡੇ ਭੱਜਦੇ ਜਾਂਦੇ ਚਲਿਤਰਾਂ ਦੇ ।

ਗੰਗਾ ਗਈ ਤੇ ਵੋਲਗਾ ਜਸ਼ਨ ਕੀਤੇ  
 ਆਈ ਵੋਲਗਾ ਗੰਗਾ ਨਵਾਜਿਆ ਏ ।

ਕੋਹ—ਕਾਫ਼ ਦਾ ਹੁਸਨ ਅਦਾ ਲੈ ਕੇ  
 ਕੋਹ—ਹਿਮਾਲੀਆ ਕੋਲ ਬਰਾਜਿਆ ਏ ।  
 ਪੂਕਰੇਨ ਪੰਜਾਬ ਦੀ ਕਣਕ ਮਿਲ ਕੇ  
 ਘੇਰਾ ਇਕ ਵਿਉੰਤ ਦਾ ਸਾਜਿਆ ਏ ।  
 ਵੀਰ ਮਾਸਕੇ ਦੀ ਦਿੱਲੀ ਭੈਣ ਨੇ ਵੀ  
 ਦਿਲ ਖੋਲ ਕੇ ਕੀਤੀ ਤਵਾਜਿਆ ਏ ।

ਲਾਟ ਕੁਤਬ ਦੀ ਕਰਿਮਲਨ ਦੇ ਵਾਸੀਆਂ ਨੂੰ  
 ਖੜੀ ਸਦੀਆਂ ਤੋਂ ਪਈ ਉਡੀਕਦੀ ਸੀ ।  
 ਤਾਜ ਮਹਿਲ ਅੰਦਰ ਜ਼ਬਰ ਹੇਠ ਦੱਬੀ  
 ਕਿਰਤ ਮਿਲਣ ਦੀ ਸੋਚ ਉਲੀਕਦੀ ਸੀ ।

ਨਿੱਧੀ ਗੱਦ ਵਿਚੋਂ ਦਿਲੀ ਦਸਦੀ ਏ  
 ਸੋਸ਼ਲਿਜ਼ਮ ਦੇ ਦੇਸ਼ ਦੀਆਂ ਕਰਾਮਾਤਾਂ ।  
 ਚੁਗ ਲਿਸ਼ਕ ਦਾ ਪਿਆ ਮਸੀਨਰੀ ਦਾ  
 ਮੁੱਕ ਚਲੀਆਂ ਕਾਲੀਆਂ ਸਭ ਰਾਤਾਂ ।  
 ਪਰ੍ਹੂਦੇ ਲਾਹ ਕੇ ਸਾਰੇ ਮੁਨਾਫਿਆਂ ਦੇ  
 ਸਾਈਂਸ ਮਾਰਦੀ ਪਈ ਏ ਨਿਤ ਝਾਤਾਂ ।  
 ਪੈ ਰਹੀਆਂ ਨੇ ਸਾਰਿਆਂ ਘਰਾਂ ਅੰਦਰ  
 ਹਿੰਦ ਰੂਸ ਦੀਆਂ ਵੰਨੋ-ਵੰਨ ਬਾਤਾਂ ।

ਗੁਰੂ ਦੇਵ ਟੈਗੋਰ ਦੀ ਧਰਤ ਉੱਤੇ  
 ਉਹ ਮਹਾਤਮਾ ਟਾਲਸਟਾਈ ਆਇਆ ।

ਹੁੰਸੇ ਗੋਰਕੀ ਨਾਲ ਪ੍ਰਮ ਚੰਦਰ  
ਸਮਾਂ ਨੱਚਦਾ ਨਾਲ ਸ਼ਹਿਨਾਈ ਆਇਆ ।

ਛੁੱਲ ਦੋਸਤੀ ਦਾ ਝੋਲੀ ਵਿਚ ਪਾ ਕੇ  
ਸ਼ਾਨਾਂ ਉੱਚੀਆਂ ਨੇ ਹਿੰਦੁਸਤਾਨ ਦੀਆਂ ।  
ਨਹਿਰੂ ਵਾਲੀਆਂ ਬਾਵਾਂ ਦੇ ਮੇਲ ਅੰਦਰ  
ਹਿੱਕਾਂ ਛੁੱਲੀਆਂ ਸਾਰੇ ਜਹਾਨ ਦੀਆਂ ।  
ਜੰਗ-ਬਾਜ਼ ਕੱਲੇ ਪਏ ਕਰਿਜ਼ਦੇ ਨੇ  
ਨਾਜ਼ਾਂ ਨਾਪਦੇ ਖੂਨੀ ਸਿਤਾਨ ਦੀਆਂ ।  
ਬੂਹੇ ਖੋਲ ਦਿਤੇ ਸਾਰੇ ਕੁਦਰਤਾਂ ਦੇ  
ਪਈਆਂ ਬਰਕਤਾਂ ਬੈੜ੍ਹੇ ਭਗਵਾਨ ਦੀਆਂ ।

ਅੱਜ ਤੱਕੋ ਕਸ਼ਮੀਰ ਦੇ ਮੋਢਿਆਂ ਤੋਂ  
ਹੋਇਆ ਸੱਚ ਤੇ ਸੁੱਖਾਂ ਦਾ ਚਾਨਣਾ ਏ ।  
ਨੈਣਾਂ ਵਾਲਿਆਂ ਨੈਣਾਂ ਦੀ ਪਰਖ ਕੀਤੀ  
ਦਿਲਾਂ ਵਾਲਿਆਂ ਦਿਲ ਪਛਾਨਣਾ ਏ ।

ਸਵਰਗੀ ਧਰਤ ਦੇ ਮਿਤਰੋ ਸਦਾ ਸਾਬੋ  
ਸਾਡੇ ਪ੍ਰਮ ਦਾ ਭਿੱਜਾ ਸਲਾਮ ਖੜਿਓ ।  
ਗਿਰਦੇ ਮਿਤਰਤਾ ਦੇ ਝੁਮਰ ਰਹੇ ਪਾਉਂਦੀ  
ਖੁਸ਼ੀਆਂ ਭਰੀ ਸਾਡੀ ਸੁਬਾ-ਸ਼ਾਮ ਖੜਿਓ ।  
ਸਾਡਾ ਦੇਸ਼ ਚਾਵੇ ਤੁਸਾਂ ਵਾਂਗ ਹੋਣਾ  
ਇਹਦੀ ਆਸ ਦਾ ਹਾਲ ਤਮਾਮ ਖੜਿਓ ।

ਸਾਡੇ ਇਸ਼ਕ ਦਾ ਵਣਜ ਮਸ਼ਹੂਰ ਸਾਰੇ  
ਬੇ-ਨਜ਼ੀਰ ਹੈ ਇਹ ਇਨਾਮ ਖੜਿਓ ।

ਅਸੀਂ ਸੰਹੁ ਸ਼ਹੀਦਾਂ ਦੀ ਖਾ ਕਹਿੰਦੇ  
ਵੱਟ ਪੈਣ ਨਾ ਦਿਆਂਗੇ ਪਿਆਰ ਉੱਤੇ ।  
ਕਿਆਮਤ ਤੱਕ ਜੀਵੇ ਵੱਧੋ ਰੰਗ ਮਾਣੋ  
ਕਿਆਮਤ ਕਦੇ ਨਾ ਆਏ ਸੰਸਾਰ ਉੱਤੇ ।



## ਰੀਤ

ਪੰਜਾਬ ਵਿਚੋਂ ਆ ਕੁੜੀ ਏ  
 ਤਨੂੰ ਸੱਦਦੀ ਏ ਹੂਰ ਕਸ਼ਮੀਰੀ ।  
 ਨੀ ਬਾਗ ਇਥੇ ਹੱਸ ਹੱਸ ਕੇ  
 ਖੇਤਾਂ ਤੇਰਿਆਂ ਦੀ ਮੰਗਦੇ ਅਮੀਰੀ

ਨੀ ਇਥੋਂ ਦੀਆਂ ਝੀਲਾਂ ਪਿਆਰੀਆਂ  
 ਜਦੋਂ ਤਾਰੀਆਂ ਦੋਹਾਂ ਨੇ ਲਾਈਆਂ  
 ਨੀ ਸਰੂਆਂ ਚਨਾਰਾਂ ਆਖਣਾਂ  
 ਆਈਆਂ ਦੇ ਰੰਗੀਆਂ ਮੁਰਗਾਈਆਂ ।  
 ਨੀ ਚੁਨੀ ਲੈ ਕੇ ਉੱਡਦੀ ਆ  
 ਜਿਵੇਂ ਫੁੱਲਾਂ ਉੱਤੇ ਉੱਡਦੀ ਭੁਬੀਰੀ । ਪੰਜਾਬ.....

ਇਹਦਿਆਂ ਪਹਾੜਾਂ ਵਿਚ ਨੀ  
 ਪਿਆ ਵੱਸਦਾ ਏ ਰੱਬ ਸੋਨੇ—ਰੰਗੀਏ ।  
 ਨੀ ਵੰਨੋ—ਵੰਨ ਕਲੀਆਂ ਦਾ  
 ਗੁੱਤਾਂ ਤੇਰੀਆਂ 'ਚ ਗਜਰਾਂ ਟੁੰਗੀਏ ।

ਨੀ ਲੰਮੀਆਂ ਨੇ ਦੋ ਸੁਰਗਾਂ  
ਰੇਖਾ ਇਕ ਜਿੰਨ੍ਹਾਂ ਦੋਹਾਂ ਦੀ ਲਕੀਰੀ । ਪੰਜਾਬ.....

ਜਿਹਲਮ ਦੇ ਕੰਢੇ ਕੰਢੇ ਨੀ  
ਵੱਖ ਚੰਨ ਪਿਆ ਭੋਰਦਾ ਪਤਾਸੇ ।  
ਪਾਣੀਆਂ ਦੇ ਘਰਾਂ ਵਿਚ ਨੀ  
ਮੁੱਕ ਜਾਂਦੇ ਨੇ ਪੰਜਾਬ ਦੇ ਚਮਾਸੇ ।  
ਕੋਇਲਾਂ ਅਤੇ ਬੁਲਬਲਾਂ ਨੇ  
ਛੁੱਲ ਪੱਤੀਆਂ ਦੀ ਪਾਈ ਏ ਜੰਜੀਰੀ । ਪੰਜਾਬ.....

ਨੀ ਸਾਡਿਆਂ ਸਵਰਗਾਂ ਨੂੰ  
ਮੈਲੀ ਅੱਖ ਵੀ ਜੇ ਤੱਕਿਆ ਫੈਣਾ ।  
ਛੁੱਲਾਂ ਦੇ ਅੰਗਾਰ ਬਣਨੇ  
ਅਸਾਂ ਬਿਜਲੀਆਂ ਬਣ ਕੇ ਪੈਣਾ ।  
ਯੋਧਿਆਂ ਦੇ ਖੂਨ ਨਾਲ ਨੀ  
ਅਸਾਂ ਸਿੰਜਣੀ ਏਂ ਦੇਸ਼ ਦੀ ਪਨੀਰੀ

ਪੰਜਾਬ ਵਿਚੋਂ ਆ ਕੁੜ੍ਹੇ  
ਤੈਨੂੰ ਸੱਦਦੀ ਏ ਹੂਰ ਕਸਮੀਰੀ ।  
ਨੀ ਬਾਗ ਇਥੇ ਹੱਸ ਹੱਸ ਕੇ  
ਬੇਤਾਂ ਤੇਰਿਆਂ ਦੀ ਮੰਗਦੇ ਅਮੀਰੀ ।



## ਗੁਜ਼ਾਰ

ਮੂਬ ਹੋਏ ਨੇ ਇਸ਼ਾਰੇ ਰਾਤ ਭਰ ।  
ਰੱਜ ਕੇ ਟੁੱਟੇ ਸਤਾਰੇ ਰਾਤ ਭਰ ।

ਕਸਮ ਲੈ ਕੇ ਜਿੰਦਗੀ ਦੀ ਕਈ ਵਾਰ;  
ਹੱਸ ਕੇ ਲਾਏ ਨੇ ਲਾਰੇ ਰਾਤ ਭਰ ।

ਹੱਥ ਵਧਾਣੇ ਝੱਕਦੇ ਰਹੇ ਹਰ ਘੜੀ,  
ਚੰਨ ਤੋਂ ਲੱਗੇ ਪਿਆਰੇ ਰਾਤ ਭਰ ।

ਅੱਖੀਆਂ ਦੀ ਤਾਂਗ ਤਰਲੇ ਛੈ ਹਟੀ,  
ਬੱਕ ਕੇ ਲੰਘੇ ਸਹਾਰੇ ਰਾਤ ਭਰ ।

ਮੇਲ ਦੇ ਲਈ ਭਟਕਦੇ ਰਹੇ ਸਜਣੋ,  
ਉਸ ਈਸ਼ਵਰ ਦੇ ਦਵਾਰੇ ਰਾਤ ਭਰ ।

ਆਪਣੇ ਗੱਲ ਪਾ ਕੇ ਕਫਨੀ ਮੌਤ ਦੀ,  
ਕਿਸੇ ਦੇ ਗੇਮੂ ਸਵਾਰੇ ਰਾਤ ਭਰ ।

ਸਬਰ ਪੀ ਕੇ ਝੱਕ ਖਾ ਕੇ ਤੜਪ ਸਹਿਕੇ,  
ਇਸ ਤਰ੍ਹਾਂ ਹੋਏ ਗੁਜ਼ਾਰੇ ਰਾਤ ਭਰ ।



## ਕਸ਼ਮੀਰ ਦੀ ਮੁਟਿਆਰ

ਨੀ ਕਸ਼ਮੀਰ ਦੀਏ ਮੁਟਿਆਰੇ ।  
 ਤੇਰੀ ਧਰਤ ਨੇ ਅੰਗ ਅੰਗ ਤੇਰੇ  
 ਮਹਿਕੇ ਚਾਨਣ ਨਾਲ ਸਿੰਗਾਰੇ ।

ਰੁੱਤਾਂ ਨੇ ਤੇਰਾ ਜੋਬਨ ਘੜਿਆ  
 ਫੁੱਲਾਂ ਨੇ ਰੰਗ ਆਪਣਾ ਲਾਇਆ  
 ਸੇਂਬਾਂ ਤੈਨੂੰ ਲਾਲੀ ਦਿਤੀ  
 ਰੁੱਖਾਂ ਦਿਤਾ ਮਿੱਠਾ ਸਾਇਆ  
 ਕੋਈ ਨਾ ਤੈਨੂੰ ਤਕ ਤਕ ਰੁੱਜੇ  
 ਕੋਈ ਨਾ ਤੈਨੂੰ ਦਿਲੋਂ ਵਸਾਰੇ ।

ਤੇਰੀਆਂ ਝੀਲਾਂ ਦੇ ਵਿਚ ਦਿਸਦਾ  
 ਮੂੰਹ ਕੁਦਰਤ ਨੂੰ ਆਪਣਾ ਸਾਰਾ  
 ਤੇਰੇ ਰੂਪ ਦੇ ਵਿਚੋਂ ਮਿਲਦਾ  
 ਆਸ਼ਕ ਨੂੰ ਜੀਵਨ ਲਈ ਲਾਰਾ  
 ਤੇਰਿਆਂ ਬਾਗਾਂ ਵਿਚ ਨਹੀਂ ਰਹਿੰਦੇ  
 ਨੈਣਾਂ ਅੰਦਰ ਬੰਦ ਇਸ਼ਾਰੇ ।

ਤੇਰਿਆਂ ਚਸ਼ਮਿਆਂ ਤੋਂ ਜਲ ਪੀ ਕੇ  
 ਜਿੰਦਾਂ ਨੇ ਤਰਿਹਾਈਆਂ ਅੜੀਏ  
 ਤੇਰੇ ਕੇਸਰੀ ਪੱਟਾਂ ਉੱਤੇ  
 ਨੀਦਾਂ ਮੂਲ ਨਾ ਆਈਆਂ ਅੜੀਏ  
 ਸਿੱਖਣੀਆਂ ਧੁੱਪਾਂ ਦੇ ਅੰਦਰ  
 ਕੱਠੇ ਹੋ ਗਏ ਬਦਲ ਸਾਰੇ ।

ਨੀ ਕਸ਼ਮੀਰ ਦੀਏ ਮੁਟਿਆਰੇ  
 ਤੇਰੀ ਧਰਤ ਨੇ ਅੰਗ ਅੰਗ ਤੇਰੇ  
 ਮਹਿਕੇ ਚਾਨਣ ਨਾਲ ਸਿੰਗਾਰੇ ।  
 ਤਕਣੀ ਤੇਰੀ ਪੌਂਦਿਆਂ ਪੀਂਦਿਆਂ  
 ਪੱਚ ਗਈਆਂ ਨੇ ਯਾਦਾਂ ਸੱਭੇ  
 ਥਾਂ ਥਾਂ ਪਿਆ ਚਨਾਰਾਂ ਵਿਚੋਂ  
 ਹਰ ਭੌਰਾ ਕੋਈ ਮੋਤੀ ਲੱਭੇ  
 ਤੈਨੂੰ ਮਾਨਣ ਲਈ ਗੁਲਾਬੇ  
 ਮੌਤ ਵੀ ਮੰਗਦੀ ਸਾਹ ਉਧਾਰੇ ।

ਤੇਰ ਮਟਕਦੀ ਲਹਿਰੀਂ ਭੁਰਦੀ  
 ਕਦਮ ਕਦਮ ਦੇ ਛੁੱਲ ਖਿੜ੍ਹ ਪੈਂਦੇ  
 ਸੱਤ-ਰੰਗੀਆਂ ਨੇ ਜੋਬਨ ਧੋਤਾ  
 ਫਿਰਨ ਸ਼ਕਾਰੇ ਸਦਕੇ ਲੈਂਦੇ  
 ਨੀ ਚੰਨੀਏਂ ਤੇਰੇ ਪੈਰੀਂ ਰੁਲਦੇ  
 ਵੇਖੇ ਸਾਰੀ ਰਾਤ ਸਿਤਾਰੇ ।

ਹਰੇ ਹਰੇ ਪਰਬਤ ਜਿਹੇ ਜੇਹੇ  
ਬਰਫਾਂ ਜਿਹਾ ਸੁਭਾ ਸਹਾਊਣਾ  
ਤੈਥੋਂ ਬੁੱਕ ਹਾਸੇ ਦਾ ਮੰਗਣਾ  
ਜਿਸ ਨੇ ਤੇਰੇ ਸਵਰਗੀ ਆਊਣਾ  
ਤੇਰੇ ਥੋਲ ਚੈਰੀ ਦੇ ਦਾਣੇ  
ਕਿਸੇ ਨਾ ਉਥੋਂ ਅਾਂਦੇ ਨਾਰੇ ।

ਤੇਰੇ ਕਦਮੀ ਢਹਿ ਪਈਆਂ ਸਨ  
ਮੁਗਲਾਂ ਦੇ ਹੱਥੋਂ ਤਲਵਾਰਾਂ  
ਤੇਰੀਆਂ ਝਲਕਾਂ ਵਿਚ ਡਬੋਇਆਂ  
ਰਾਜ ਸਾਰਾ ਸਿੰਘਾਂ ਸਰਦਾਰਾਂ  
ਲੂਹ ਜਾਂਦੇ ਪਰ ਪਤਾ ਨਾ ਦਿੰਦੇ  
ਤੇਰੇ ਠੰਡੇ ਠਾਰ ਸ਼ਰਾਰੇ ।

ਜੱਗ ਸਾਰੇ ਨੇ ਤੇਰੀਆਂ ਲਾਡੇ  
ਵੱਨ-ਵੱਨ ਪ੍ਰਕਰਮਾਂ ਲਈਆਂ  
ਜੱਗ ਅਮਨ ਦੀਆਂ ਦੋ ਕਿਤਾਬਾਂ  
ਤੇਰੇ ਚੌਂਕੇ ਦੇ ਵਿਚ ਪਈਆਂ  
ਆਪਣਾ ਹੁਸਨ, ਹੁਨਰ ਤੇ ਕੁਦਰਤ  
ਸਾਂਭ ਕੇ ਰੱਖਿੰਦੇ ਆਪਣੇ ਦੁਆਰੇ ;  
ਨੀ ਕਸ਼ਮੀਰ ਦੀਏ ਮੁਟਿਆਰੇ  
ਤੇਰੀ ਧਰਤ ਨੇ ਅੰਗ ਅੰਗ ਤੇਰੇ  
ਮਹਿਕੇ ਚਾਨਣ ਨਾਲ ਸਿੰਗਾਰੇ ।



## ਪੁਣਛ ਤੇ ਕਸ਼ਮੀਰ

ਰਸਤੇ ਡੰਡੀਆਂ ਤੇ ਸੜਕਾਂ ਮਿਲਦੀਆਂ ਨੇ  
ਨਾੜਾਂ ਜਿਸ ਤਰ੍ਹਾਂ ਇਕ ਸਰੀਰ ਦੀਆਂ ।

ਮਾਣ ਨਾਲ ਹੈ ਹਿੱਕ ਫਲਾਈ ਫਿਰਦਾ  
ਬਾਵਾਂ ਦੋ ਨੇ ਭਾਰਤੀ ਵੀਰ ਦੀਆਂ ।

ਹਿੱਕ ਵੈਰੀ ਦੀ ਚੀਰ ਕੇ ਲੰਘ ਜਾਂਦਾ  
ਧਾਰਾਂ ਦੋ ਨੇ ਤਿੱਖੀਆਂ ਤੀਰ ਦੀਆਂ ।

ਪਿਆਰੀ ਭਾਰਤ ਦੇ ਮਹਿਕਦੇ ਬੰਨਿਆਂ ਤੇ,  
ਹੱਦਾਂ ਦੋ ਨੇ ਇਕ ਲਾਕੀਰ ਦੀਆਂ ।

ਰੂਪ, ਪਿਆਰ, ਖੇੜਾ ਦਿਲ ਨੂੰ ਮੋਹਣ ਵਾਲਾ  
ਝਲਕਾਂ ਦੋ ਨੇ ਇਕ ਤਸਵੀਰ ਦੀਆਂ ।

ਰੁੱਤਾਂ ਪਰਬਤਾਂ ਫੁੱਲਾਂ ਨੇ ਮੰਨਿਆ ਹੈ  
ਸਾਂਝਾਂ ਮੁੱਡ ਤੋਂ ਪੁਣਛ ਕਸ਼ਮੀਰ ਦੀਆਂ ।



## ਜਵਾਹਰ ਸੁਰੰਗ

ਅੱਖਾਂ ਜਵਾਹਰ ਸੁਰੰਗ ਦੀਆਂ  
 ਖੁਲ੍ਹਾਲੀਆਂ ਨਿਆਰੀਆਂ ।  
 ਕਸ਼ਮੀਰ ਦਿਆਂ ਸਵਰਗਾਂ ਨੂੰ  
 ਲਗਦੀਆਂ ਨੇ ਪਿਆਰੀਆਂ ।

ਨਵੀਆਂ ਉਸਾਰੀਆਂ ਨੇ,  
 ਰਾਹ ਰੁਸ਼ਨਾਏ ਨੇ ।  
 ਵੈਰੀ-ਨਾਗ ਧਰਤ ਉੜੋ  
 ਅੰਬਰ ਲੈ ਆਏ ਨੇ ।  
 ਮਿਹਨਤੀ ਦੇ ਹੱਥਾਂ ਵਿਚ  
 ਕਰਾਮਾਤਾਂ ਭਾਰੀਆਂ ।

ਜਾਪ ਦੀਆਂ ਇਹ ਨੇ ਅੱਖਾਂ  
 ਦੋਏਂ ਤਾਰਤ-ਮਾਂ ਦੀਆਂ  
 ਡਾਲੀਆਂ ਨੇ ਗੁੜੀ ਮਿੱਠੀ  
 ਸੁਹਣੀ ਜਿਹੀ ਛਾਂ ਦੀਆਂ ।

ਹੱਸੀਆਂ ਪਹਾੜਾਂ ਦਿਆਂ  
ਪਾਸਿਆਂ ਤੇ ਕਿਆਰੀਆਂ ।

ਰਸਤਿਆਂ ਦੀ ਸਾਂਝ ਦੀਆ  
ਗੰਡਾਂ ਗਈਆਂ ਪੀਚੀਆਂ ।  
ਛਾਪਾਂ ਜਿਹੀਆਂ ਪਾਕੇ  
ਮਿਲ ਤਾਈਆਂ ਦੋਏਂ ਚੀਚੀਆਂ ।  
ਜਿੰਦਗੀ ਦੀ ਦਾਤ ਵੇਖੋ  
ਬਖਸ਼ੀ ਹੈ ਉਸਾਰੀਆਂ ।

ਵੈਰੀਆਂ ਦੀ ਹਿੱਕ ਵਿਚ  
ਪੈ ਗਏ ਦੋ ਛੇਕ ਨੇ ।  
ਸਾਰੇ ਜੱਗ ਲਈ ਇਹ ਤਾਂ  
ਸ਼ਾਂਤੀ ਦੀ ਹੋਕ ਨੇ  
ਝੁੱਗ ਵਾਂਗ ਬੈਠ ਗਈਆਂ  
ਸਾਜ਼ਸਾਂ ਨੇ ਸਾਰੀਆਂ ।

ਜਿਨ੍ਹਾਂ ਹੈ ਬਣਾਈ ਹੁੰਦੀ  
ਉਹਨਾਂ ਦੀ ਜੈ-ਕਾਰ ਹੈ ।  
ਇਹੋ ਜਿਹੀ ਜੱਗ ਉੜ੍ਹੇ  
ਕਿਤੇ ਕਿਤੇ ਸੈਰ ਹੈ ।  
ਫੁੱਲਾਂ ਵਾਂਗ ਹੱਸ ਹੱਸ

ਲੰਘਦੀਆਂ ਨੇ ਸਵਾਰੀਆਂ ।

ਕਾਫਲਾ ਤਰੱਕੀਆਂ ਦਾ

ਕਦੇ ਵੀ ਨਾ ਰੁੱਕੇਗਾ

ਸਾਡਾ ਇਤਹਾਸ ਕਿਸੇ

ਅੱਗੇ ਵੀ ਨਾ ਝੁੱਕੇਗਾ

ਜੋੜ ਲਈਆਂ ਆਸ਼ਕਾਂ ਨੇ

ਹੋਣੀ ਨਾਲ ਯਾਰੀਆਂ

ਅੱਖਾਂ ਜਵਾਹਰ ਸੁਰੰਗ ਦੀਆਂ

ਖੁਹਲੀਆਂ ਨਿਆਰੀਆਂ ।

ਕਸ਼ਮੀਰ ਦਿਆਂ ਸਵਰਗਾਂ ਨੂੰ

ਲੱਗਦੀਆਂ ਨੇ ਪਿਆਰੀਆਂ ।

(੫)

## ਗੁਲਮਰਗ ਵਿਚ ਤੇਰੀ ਯਾਦ

ਚੱਲ ਮਾਹੀ ਛੁੱਲਾਂ ਦੇ ਉਹਲੇ ।

ਜਿੱਥੇ ਸਾਡੇ ਫਿਕਰਾਂ ਅੰਦਰ  
ਮਹਿਕਾਂ ਧੜਕਣ ਸੱਭੇ ਮਾਹੀਆ  
ਜਿੱਥੇ ਸਾਡਾ ਪੌਣਾਂ ਵਾਂਗੂ  
ਘੁਲ ਮਿਲ ਜਾਵੇ ਸਾਰਾ ਦਾਈਆ  
ਜਿੱਥੇ ਸਾਡੇ ਅਬਰੂਆਂ ਚੋਂ  
ਹਾਸੇ ਕਿਰਨ ਸੁਨੈਹਰੀ ਸੂਹੇ  
ਲਾਹ ਦੇ ਅੱਜ ਇਹ ਵੱਨ-ਸੁਵੱਨਾ  
ਗੱਲ ਪਾਇਆ ਜੋ ਸਾਡੇ ਪਾਈਆ ।

ਬੁਲਬੁਲ ਬਹੇ ਛੁੱਲਾਂ ਦੀ ਛਾਵੇ  
ਮੈਂ ਤੇਰੇ ਸੰਘ ਟਹਿਕਾਂ ਗੋਰੀ  
ਚੱਲ ਮਾਹੀ ਛੁੱਲਾਂ ਦੇ ਉਹਲੇ ।

ਨੀਲੇ ਨੀਲੇ ਅੰਬਰਾਂ ਹੇਠਾਂ  
ਹਰੀਆਂ ਹਰੀਆਂ ਕਾਂਗਾਂ ਚੜ੍ਹੀਆਂ

ਮੱਨ ਵਿਚ ਬਦਲ ਘੁਲਦੇ ਬਣਦੇ  
ਚੀਲਾਂ ਸਿੱਦੀਆਂ ਸਾਗਾਂ ਫੜੀਆਂ  
ਅਥਰੂਆਂ ਦੇ ਵਹਿਣ ਇਹ ਕਿਧਰੇ  
ਬਰਫ਼ਾਂ ਬਣ ਨਾ ਜਾਵਣ ਅਜਿਆ  
ਹਿਰਦੇ ਦੇ ਘਾ ਸੁੱਕ ਚੱਲੇ ਨੇ  
ਬੱਕ ਚਲੀਆਂ ਨੇ ਤਾਂਗਾਂ ਖੜੀਆਂ ।

ਛੁੱਲ ਸਾਰੇ ਗੁਲਮਰਗ ਦੇ ਮਿਤਰਾ  
ਰੂਪ ਮੇਰੇ ਦੇ ਤਿਹਾਏ ਰਹਿੰਦੇ  
ਚੱਲ ਮਾਹੀ ਛੁੱਲਾਂ ਦੇ ਉਹਲੇ ।

ਖਿਲਨ-ਮਰਗ ਮੇਰੇ ਨੇ ਸੁੰਵੇਂ  
ਚਾਂਦੀ ਪਰਬਤ ਪਰਬਤ ਜੰਮਦੀ  
ਪਈ ਖਿੜਾਂ ਦੀ ਸੀਤ ਚੰਨ ਵੇ  
ਰੁੱਤ ਮੇਰੀ ਦੇ ਪੱਤੇ ਝੰਮਦੀ  
ਵੇਖ ਰਾਣੀ ਦੇ ਮੰਦਰ ਗਿਰਦੇ  
ਛੁੱਲਾਂ ਨੇ ਸਿਰ ਨੀਵੇਂ ਕੀਤੇ  
ਰੰਗ-ਬਰੰਗੇ ਸੂਰਜ-ਮੁਖੀਆਂ  
ਦੀ ਹੈ ਕਿਸਮਤ ਕੰਬਦੀ ਕੰਬਦੀ ।

ਧੁੱਪਾਂ ਦੇ ਕੋਲ ਤੱਤੀਆਂ ਸੂਈਆਂ  
ਬੱਦਲਾਂ ਦੇ ਕੋਲ ਠੰਡੀਆਂ ਸੂਲਾਂ  
ਚੱਲ ਮਾਹੀ ਛੁੱਲਾਂ ਦੇ ਉਹਲੇ ।

ਗਏ ਰਾਜੇ ਦੇ ਮਹਿਲਾਂ ਜੇਡਾ  
ਮੇਰਾ ਵੀ ਉੱਚਾ ਹੈ ਬੰਗਲਾ  
ਚੰਦ ਸੂਰਜ ਮੈਨੂੰ ਪਹਿਲਾਂ ਮਿਲਦਾ  
ਚਿੱਤ ਤੇਰੇ ਬਿਨ ਕੰਗਲਾ ਕੰਗਲਾ  
ਤੰਨ ਦਾ ਮਾਲਕ ਹੈ ਪ੍ਰਭਾਵਾਂ  
ਰੂਹ-ਕਵਾਰੀ ਤੈਨੂੰ ਸਹਿ ਕੇ  
ਅੰਦਰ ਦੇ ਬੁਲ ਰਹਿਣ ਪਿਆਸੇ  
ਬਾਹਰੋਂ ਰੂਪ ਮੇਰਾ ਹੈ ਰੰਗਲਾ ।

ਛੁਲ ਸੁੱਕ ਚੱਲੇ ਪੱਤ ਝੜ ਚੱਲੇ  
ਟਾਣੀ ਤੇ ਫੁੱਲ ਟਹਿਕਣ ਲੱਗੇ  
ਚੱਲ ਮਾਹੀ ਫੁੱਲਾਂ ਦੇ ਉਹਲੇ ।

ਹਰ ਰੁੱਤੇ ਇਥੇ ਹੱਟ ਵ ਸਜਣਾ  
ਚੀਲਾਂ ਦੇ ਝੁੰਡਾਂ ਵਿਚ ਵਿਹਲੇ  
ਹਰ ਰੁੱਤੇ ਨੇੜ੍ਹੇ ਤੇ ਦੂਰੋਂ  
ਦੇਸ਼-ਬਦੇਸ਼ੋਂ ਆਉਂਦੇ ਟੋਲੇ  
ਰਾਗ ਤੇਰੀਆਂ ਤੋਰਾਂ ਦਾ ਮੈਂ  
ਕਦੇ ਨਾ ਸੁਣਿਆਂ ਆਪਣੇ ਗੁਲਸ਼ਨ  
ਜੂੜੇ ਦੇ ਫੁੱਲਾਂ ਦੇ ਮੂੰਹ ਤੇ  
ਹਥ ਪ੍ਰੀਤ ਦੇ ਕਦੇ ਨਾ ਖੇਲੇ ।

ਪਰਬਤ ਦੇ ਮੈਂ ਲੱਕ ਦਵਾਲੇ  
ਰੱਬ ਜਾਣੇ ਕਿਉਂ ਬਾਵਾਂ ਵਲੀਆਂ

ਚੱਲ ਮਾਹੀ ਫੁੱਲਾਂ ਦੇ ਉਹਲੇ ।  
ਸ਼ਾਹ-ਚਸ਼ਮੇ ਜੱਦ ਝਰ ਝਰ ਕਰਦੇ  
ਯਾਦਾਂ ਨੂੰ ਆ ਜਾਂਦਾ ਪਾਣੀ  
ਗੁਲੇਲਾਲਾ ਨੂੰ ਖੇਤੋਂ ਫੜ ਕੇ  
ਵਿਹੜੇ ਲੈ ਆਈ ਨਜ਼ਰ ਸੁਆਣੀ  
ਤੇਰੀ ਯਾਦ ਦੀ ਚੀਲ ਦਵਾਲੇ  
ਮੈਂ ਸੋਚਾਂ ਦੀਆਂ ਵੇਲਾਂ ਲਾਈਆਂ  
ਆ ਕੇ ਬਹਿ ਜਾ ਚੀਲ ਦੀ ਛਾਵੇਂ  
ਸਾਡੀ ਹੋ ਜਾਏ ਅਮਰ ਕਹਾਣੀ ।

ਦੋ ਰੂਹਾਂ ਤੇ ਦੋ ਪੰਖੇਰੂ  
ਉਡਣ ਇਹਨਾਂ ਪੌਣਾਂ ਅੰਦਰ  
ਚੱਲ ਮਾਹੀ ਫੁੱਲਾਂ ਦੇ ਉਹਲੇ ।



## ਡਿੱਗੇ ਹੋਏ ਫੁਲ

ਅੱਗਾਂ ਦੋਬੀਂ ਬੰਨੀਂ ਪੈਂਡੇ ਹੋਏ ਬਿੱਖੜੇ,  
 ਰੇਤਾਂ ਤੱਪਦੀਆਂ ਲਾਉਂਦੇ ਭੱਖ ਵਾਰੀ ।  
 ਚੰਨ ਸੂਰਜ ਦੇ ਸਾਹਮਣੇ ਆਣ ਹੋਇਆ,  
 ਦੁੱਖਣ ਲਗੀ ਸਮੁੰਦ ਦੀ ਅੱਖ ਵਾਰੀ ।  
 ਸਦਾ ਕੋਡੀਆਂ ਘੋਗਿਆਂ ਨਾਲ ਤੁੱਲ ਕੇ,  
 ਜੀਵੇਂ ਵੱਟਦੇ ਰਹੇ ਹਾਂ ਲੱਖ ਵਾਰੀ ।  
 ਤੁਪੇ ਸੀਊੰ ਗਏ ਬੁੱਲਾਂ ਨੂੰ ਤਕਣੀ ਦੇ,  
 ਝੱਲੀ ਗਈ ਨਾ ਵਿੰਹਚਿਆਂ ਦੱਖ ਵਾਰੀ ।

ਲੱਖਾਂ ਵਾਰ ਉਡਾਏ ਨੇ ਦੋ ਪੰਛੀ,  
 ਸਿਖਰ ਛੋਹਿਆ ਨਾ ਤੇਰੇ ਬੰਨੇਰਿਆਂ ਦਾ ।  
 ਚਾਨਣ ਪਿਆਰ ਦਾ ਪਸਰਿਆ ਚੌਉਂ ਕੂਟੀਂ,  
 ਮੂੰਹ ਵੱਟਿਆ ਰਿਹਾ ਹਨੇਰਿਆਂ ਦਾ ।

ਤੇਰੇ ਰਕੜੀ ਪੌਣ ਦੇ ਬਣੇ ਖੇਨ੍ਹੁੰ,  
ਰਿਹਾ ਅੰਤ ਨਾ ਕੋਈ ਵੀ ਫੇਰਿਆਂ ਦਾ ।  
ਲਾਵਾਂ ਮੂਲ ਨਾ ਸਮੇਂ ਨੇ ਕੀਤੀਆਂ ਨੇ,  
ਘੁੰਡ ਨਾਲ ਸਾਇਆ ਰਿਹਾ ਸਿਹਰਿਆਂ ਦਾ ।

ਹੋਈਆਂ ਮੁਦਤਾਂ ਭਾਜੀਆਂ ਬੰਦ ਹੋਈਆਂ,  
ਤਾਂ ਵੀ ਮੁੱਕਿਆ ਨਹੀਂ ਵਿਹਾਰ ਹੀਰੇ ।  
ਪਤ-ਝੜਾਂ ਨੂੰ ਚੁਮਦੀ ਜਾ ਰਹੀ ਹੈ,  
ਇਕ ਵਾਰ ਸੀ ਆਈ ਬਹਾਰ ਹੀਰੇ ।  
ਰੋਂਦੇ ਵਿਲਕਦੇ ਸੁਣੇ ਨਾ ਗਏ ਕੰਨੀਂ  
ਮਿੱਥੇ ਗਏ ਨੇ ਕੈਲ-ਕਰਾਰ ਹੀਰੇ ।  
ਪੱਤੀ ਛੁੱਲਾਂ ਦੀ ਇਕ ਨਾ ਭਿੱਜ ਸਕੀ,  
ਰਿਸ਼ਮ ਰਹੀ ਰੋਂਦੀ ਜਾਰੋ ਜਾਰ ਹੀਰੇ ।

ਗੀਟੇ ਗਮਾਂ ਦੇ ਸੇਹੰਦਿਆਂ ਜਾਨ ਸੁੱਕੀ,  
ਮੁੱਲ ਪਾ ਲਿਆ ਦਮਾਂ ਦੇ ਸਾਈਆਂ ਨੇ ।  
ਕਦੇ ਨਹੀਂ ਸਨੇਹ ਦੀ ਬੂੰਦ ਆਈ,  
ਕਈ ਵਾਰ ਪੌਣਾਂ ਇਥੇ ਆਈਆਂ ਨੇ ।  
ਜੀਉਂਦੀ ਯਾਦ ਨੇ ਆਸ ਦੇ ਛੁੱਲ ਚੁਣ ਲਏ,  
ਜਿਹੇ ਵਾਰ ਕੁਵੱਲੜੇ ਲਾਈਆਂ ਨੇ ।  
ਅਸਾਂ ਦੀਵੇ ਦੀ ਲਾਟ ਦੀ ਨੋਕ ਫੜਕੇ,  
ਆਪਣੇ ਲਹੂ ਤੇ ਪੰਗਤੀਆਂ ਵਾਈਆਂ ਨੇ ।

ਓਸ ਨਿੱਕੀ ਜਿਹੀ ਕੋਠੜੀ ਵਿਚ ਬਹਿ ਕੇ,  
 ਅਸਾਂ ਛੋਹਿਆ ਸੀ ਮੁੱਡ ਕਹਾਣੀਆਂ ਦਾ ।  
 ਕਾਏਨਾਤ ਦੇ ਅਥਰੂ ਪੂਜਦੇ ਰਹੇ,  
 ਪੱਲਾ ਸੁੱਕ ਨਾ ਸੱਕਿਆ ਹਾਣੀਆਂ ਦਾ ।  
 ਸਾਡੀ ਪ੍ਰੀਤ ਦੇ ਧਰੇ ਪ੍ਰਸਾਦ ਅੱਗੇ,  
 ਕੀਰਤਨ ਰਿਹਾ ਹੁੰਦਾ ਲੱਖਾਂ ਬਾਣੀਆਂ ਦਾ ।  
 ਨੱਕਾ ਮੌਝਿਆ ਗਿਆ ਨਾ ਕਿਸੇ ਕੋਲੋਂ,  
 ਚੁਉਂ ਬਦਲਾਂ ਚੋਂ ਸਿੰਮੇ ਪਾਣੀਆਂ ਦਾ ।

ਜ਼ਖਮੀ ਉਮਰ ਦਾ ਰੰਗ ਹੈ ਤੁਰੀ ਜਾਂਦਾ,  
 ਕੰਡਿਆਂ ਖਿੰਗਰਾਂ ਭਰੇ ਨੇ ਰਾਹ ਬੇਲੀ ।  
 ਵੈਦ ਰਹੇ ਜਿਹੜਾ ਮਰਜਾਂ ਵਿਚ ਘਰਿਆ,  
 ਕਿਹੜਾ ਓਸ ਦਾ ਖਾਏ ਵਸਾਹ ਬੇਲੀ ।  
 ਟੁੱਟੇ ਪਿਆਰ ਬਣ ਕੇ ਮੁਜਰਮ ਚੱਲ ਪੈਂਦੇ,  
 ਲੈਂਦੇ ਸਵਰਗ ਦੀ ਨਹੀਂ ਸੱਲਾਹ ਬੇਲੀ ।  
 ਬੋਲ੍ਹੁ ਝੋਲੀਆਂ ਝੋਲੀਆਂ ਗਏ ਵੰਡੇ,  
 ਅਸਾਂ ਪਾਏ ਸੀ ਨਿੰਹੁ ਦੇ ਗਾਹ ਬੇਲੀ ।

ਹੱਦ ਡਰਾਂ ਦੀ ਲੰਘ ਗਏ ਹੁਣ ਆ ਜਾਉ,  
 ਬਣ ਗਏ ਨੇ ਗੀਤ-ਫਰਿਆਦ ਜੀਵੇਂ ।  
 ਸਹਿਮ ਸ਼ਰਾ ਜਵਾਨੀ ਦਾ ਮੁੱਕ ਚੁੱਕਾ,  
 ਹੋਇਆ ਜ਼ਹਿਰ ਵੀ ਬੜਾ ਸਵਾਦ ਜੀਵੇਂ ।

ਮੱਗਦੇ ਕੋਲਿਆਂ ਤੇ ਹੁੱਲ ਬੀਜ ਦਿਤੇ,  
ਕੀਤੀ ਅਸਾਂ ਇਹ ਨਵੀਂ ਅਜਾਦ ਜੀਵੇਂ ।  
ਨਾਲ ਜੁਗਾਂ ਦੇ ਬਦਲਦੀ ਤੁਰੀ ਜਾਣੀ,  
ਪਰਤ ਜੋਡ ਲੰਮੀ ਸਾਡੀ ਯਾਦ ਜੀਵੇਂ ।



## ਮਾਹੀਆ ਵੇ

ਮਾਹੀਆ ਵੇ ਘੁਰੀਆਂ ਦੀਆਂ ਡਾਰਾਂ  
 ਮਾਹੀਆ ਵੇ ਬਾਜ਼ਾਂ ਦੀਆਂ ਹਾਰਾਂ

ਚੰਨ ਨੂੰ ਅੱਗਾਂ ਮਾਹੀਆ ਵੇ ਮੈਂ ਜਰ ਨਹੀਂ ਸਕਦੀ  
 ਸਾਗਰ ਜ਼ਹਿਰੀ ਝੱਗਾਂ ਦਾ ਮੈਂ ਤਰ ਨਹੀਂ ਸਕਦੀ

ਮਾਹੀਆ ਵੇ ਪਿਆਰਾਂ ਦੀਆਂ ਸਾਰਾਂ  
 ਮਾਹੀਆ ਵੇ ਗੋਸੇ ਦੀਆਂ ਹਾਰਾਂ ।

ਬਾਗਾਂ ਵਿਚ ਕੋਇਲਾਂ ਮਾਹੀਆ ਵੇ ਨਿਮਾਂ ਤੇ ਤੋਤੇ  
 ਪਿਪਲੋਂ ਪੀਂਘਾਂ ਲਹਿ ਜਾਣ ਨਾ ਦਿਲ ਖਾਂਦਾ ਗੋਤੇ

ਮਾਹੀਆ ਵੇ ਹੁਣ ਉਠੀਆਂ ਨਾਰਾਂ  
 ਮਾਹੀਆ ਵੇ ਲਈਆਂ ਬੰਨ੍ਹ ਕਤਾਰਾਂ ।

ਦਿਲ ਪਿਆ ਕੰਬਦਾ ਮਾਹੀਆ ਵੇ ਪਰ ਡੌਲੇ ਫਰਕਲ  
ਕੋਈ ਹੂਰ ਸਵਰਗਾਂ ਦੀ ਨਾ ਹੋ ਜਾਏ ਨਰਕਣ

ਮਾਹੀਆ ਵੇ ਅਸੀਂ ਲੱਖ ਹਜ਼ਾਰਾਂ  
ਮਾਹੀਆ ਵੇ ਅਸੀਂ ਅਮਨ ਫੁਹਾਰਾਂ ।

ਮਾਹੀਆ ਜੰਗਾਂ ਦੀ ਸਾਨੂੰ ਯਾਦ ਕਹਾਣੀ  
ਕੁਤਰਾ ਕਰ ਸੁਟਣੀ ਅਸਾਂ ਰੀਤ ਪੁਰਾਣੀ

ਮਾਹੀਆ ਵੇ ਨਿਤ ਰਹਿਣ ਬਹਾਰਾਂ  
ਮਾਹੀਆ ਵੇ ਵੱਜ ਪੈਣ ਸਤਾਰਾਂ ।

ਮਾਹੀਆ ਵੇ ਘੁੜੀਆਂ ਦੀਆਂ ਡਾਰਾਂ,  
ਮਾਹੀਆ ਵੇ ਬਾਜ਼ਾਂ ਦੀਆਂ ਹਾਰਾਂ ।



## ਗਜ਼ਲ

ਪੈਰ ਨੂੰ ਬੇੜੀ ਜਦੋਂ ਲਾਉਂਦਾ ਰਿਹਾ,  
ਸੋਚ ਦੇ ਵਿਚ ਜਲਜ਼ਲਾ ਆਉਂਦਾ ਰਿਹਾ ।

ਤੂੰ ਸ਼ਦੈਣੇ ਸੁਣਦੀ ਸੁਣਦੀ ਸੋਉਂ ਗਈ,  
ਬਾਤ ਆਪਣੇ ਇਸ਼ਕ ਦੀ ਪਾਉਂਦਾ ਰਿਹਾ ।

ਖਾਣ ਲਈ ਮਿਤਰਾ ਭਲੇਖਾ ਰੂਪ ਦਾ,  
ਗੀਤ ਆਪਣਾ ਆਪ ਹੀ ਗਾਉਂਦਾ ਰਿਹਾ ।

ਉਮਰ ਸਾਰੀ ਰਹੀ ਹੈ ਤੇਰੀ ਉਡੀਕ,  
ਕਾਗ ਬੰਨੇ ਤੇ ਸਦਾ ਲਾਉਂਦਾ ਰਿਹਾ ।

ਭਰ ਜਵਾਨੀ ਤੋਂ ਹੀ ਬੱਚਿਆਂ ਵਾਂਗ ਮੈਂ  
ਘਰ ਬਣਾ ਕੇ ਰੇਤ ਦੇ ਢਾਉਂਦਾ ਰਿਹਾ ।

ਦੇਣ ਲਈ ਤੇਰੀ ਜੁਦਾਈ ਨੂੰ ਸੁਗਾਤ,  
ਦਾਗ ਦਿਲ ਦੇ ਰੋਜ਼ ਲਛਕਾਊਂਦਾ ਰਿਹਾ ।

ਕੀੜਿਆਂ ਨੇ ਮਾਸ ਜਿਸ ਦਾ ਨੋਚਿਆ,  
ਵਾਲ ਓਸੇ ਲਾਸ਼ ਦੇ ਵਾਉਂਦਾ ਰਿਹਾ ।

ਜਿਸ ਜਗ੍ਹਾ ਸੀ ਟੁੱਟ ਕੇ ਸੀਸੇ ਪਏ  
ਉਸ ਜਗ੍ਹਾ ਜਾਂਦਾ ਅਤੇ ਆਉਂਦਾ ਰਿਹਾ ।

ਅੱਜ ਮੇਰੇ ਗਮਾਂ ਦਾ ਸੀ ਜਨਮ-ਦਿਨ  
ਹੰਝੂਆਂ ਦੇ ਬੁੱਕ ਵਰਤਾਊਂਦਾ ਰਿਹਾ ।





